

ਕੰਪਨੀ ਭੜ੍ਹ ਗਈ

(ਪੀਟਰ ਪ੍ਰਸ਼ਟਨ ਦੇ ਨਾਟਕ ਦਾ ਅਨੁਵਾਦ)

ਇਕ ਸਪਾਟ ਲਾਈਟ ਵਿਚ ਘਰ ਦਾ ਨੌਕਰ ਦਿੱਸਦਾ ਹੈ,
ਕਾਫੀ ਚੁਸਤ ਹੈ।

ਦਿਸਣ ਵਿਚ

ਇਕ ਪਾਸੇ ਉਹ ਅੱਖ ਝਮਕ ਕੇ ਸ਼ਰਾਰਤ ਨਾਲ ਗੱਲ ਕਰਦਾ
ਹੈ।

ਹਾਂ ਮੈਨੂੰ ਕਿਹਾ ਗਿਆ ਹੈ ਕਿ ਇਸ ਨਾਟਕ ਬਾਰੇ ਤੁਸਾਂ ਨੂੰ
ਕੁਝ ਦੱਸਾਂ, ਪਰ ਮੈਂ ਨਾਟਕ ਬਾਰੇ ਤੁਸਾਂ ਨੂੰ ਕੁਝ ਨਹੀਂ ਦੱਸਣਾ
ਘਰ ਬਾਰੇ ਦੱਸਣਾ ਹੈ। ਇਸ ਘਰ ਦਾ ਮੈਂ ਨੌਕਰ ਹਾਂ। ਇਸ
ਘਰ ਵਿਚ ਦਿਨ ਦੇ ਚਾਨਣ ਵਿਚ ਕੀ ਹੁੰਦਾ ਹੈ ਤੇ ਰਾਤ
ਦੇ ਹਨੇਰੇ ਵਿਚ ਕੀ ਹੁੰਦਾ ਹੈ ਇਹਦਾ ਮੈਨੂੰ ਪਤਾ ਹੈ। ਰਾਤ
ਦੇ ਹਨੇਰੇ ਦੀ ਗੱਲ ਸੁਣ ਕੇ ਤੁਸੀਂ ਤ੍ਰੱਬਕ ਗਏ ਹੋ ਤੇ ਤੁਹਾਡੇ
ਕੰਨ ਖੜ੍ਹੇ ਹੋ ਗਏ ਨੇ। ਇਸ ਤਰ੍ਹਾਂ ਤੁਹਾਡੇ ਕੰਨਾਂ ਦਾ ਖੜਾ
ਹੋਣਾ ਕੋਈ ਅਜੀਬ ਗੱਲ ਨਹੀਂ ਕਿਉਂਕਿ ਇਹ ਮਨੁੱਖ ਦੀ
ਫਿਤਰਤ ਏਂ ਕਿ ਰਾਤ ਦੇ ਹਨੇਰੇ ਵਿਚ ਕੀ ਹੋ ਰਿਹਾ ਹੈ ਉਹਦੇ
ਬਾਰੇ ਜਾਣੇ। ਤੇ ਅੱਜ ਦੇ ਸਭਿਆ ਸਮਾਜ ਵਿਚ ਦਿਨ ਦੇ
ਚਾਨਣ ਵਿਚ ਥੋੜਾ ਕੁਝ ਵਾਪਰਦਾ ਹੈ ਅਤੇ ਰਾਤ ਦੇ ਹਨੇਰੇ
ਵਿਚ ਬਹੁਤ ਕੁਝ।

ਮੈਂ ਨੌਕਰ ਹਾਂ ਇਸ ਘਰ ਦਾ ਤੇ ਆਮ ਤੌਰ 'ਤੇ ਘਰ ਦੇ ਮਾਲਕ
ਦੇ ਲਿਫਾਫੇ ਜਿਹੜੇ ਲਾਖ ਨਾਲ ਮੋਹਰ ਬੰਦ ਹੋਏ ਹੁੰਦੇ ਹਨ,
ਉਨ੍ਹਾਂ ਨੂੰ ਮੈਂ ਇਕ ਥਾਂ ਤੋਂ ਦੂਜੀ ਥਾਂ ਪੁਚਾਉਂਦਾ ਹਾਂ।
ਘਰ ਦਾ ਮਾਲਕ ਇਕ ਆਪਣੀ ਹਮ ਉਮਰ ਵਿਧਵਾ ਨਾਲ
ਇਸ਼ਕ ਲੜਾਉਂਦਾ ਹੈ, ਜਦੋਂ ਆਦਮੀ ਬੁੱਢਾ ਹੋ ਜਾਵੇ ਉਹ
ਇਸ਼ਕ ਕਰਦਾ ਨਹੀਂ ਸਿਰਫ ਇਸ਼ਕ ਲੜਾਉਂਦਾ ਹੈ। ਵੱਡੀ
ਮਾਲਕਣ ਵੀ ਆਪਣੀ ਕੋਈ ਪੁਰਾਣੀ ਯਾਰੀ ਪੁਗਾ ਰਹੀ ਹੈ,
ਯਾਰੀ ਨਿਭਾਉਣ ਦੀ ਉਮਰ ਲੰਘ ਗਈ ਹੈ, ਇਹ ਹੁਣ ਸਿਰਫ
ਪੁਗਾਈ ਜਾ ਸਕਦੀ ਹੈ। ਤੇ ਨਿੱਕੀ ਮਾਲਕਣ ਵੀ ਚਿਠੀਆਂ
ਲੈਣ ਦੇਣ ਵਿਚ ਯਕੀਨ ਰੱਖਦੀ ਹੈ। ਉਹਦੀ ਚਿੱਠੀ ਵਿਚ
ਇਕ ਵਿਸ਼ੇਸ਼ ਖੁਸ਼ਬੂ ਹੁੰਦੀ ਹੈ, ਜਵਾਨੀ ਤਾਂ ਹਮੇਸ਼ਾਂ ਖੁਸ਼ਬੂਆਂ

ਨਾਲ ਭਰੀ ਹੁੰਦੀ ਹੈ। ਹੁਣ ਮੇਰੇ ਜਿੰਮੇ ਇਹ ਕੰਮ ਲਗਿਆ
 ਹੋਇਆ ਹੈ ਕਿ ਮੈਂ ਇਸ ਦਫਤਰ ਦੀ ਝਾੜ ਪੂੰਜ ਕਰਾਂ। ਇਹ
 ਵੱਡੇ ਮਾਲਕ ਦੀ ਕੰਪਨੀ ਦਾ ਦਫਤਰ ਹੈ, ਕੰਪਨੀ ਦੇ ਬਰਾਂਚ
 ਮੈਨੇਜਰ ਦਾ ਇਸ ਕਰਕੇ ਦਫਤਰ ਵਿਚ ਹੀ ਘਰ ਹੈ ਜਾਂ ਇਹ
 ਕਹਿ ਲਵੇ ਕਿ ਘਰ ਵਿਚਹੀ ਇਹਨਾਂ ਦਾ ਦਫਤਰ ਹੈ।
 ਘਰ ਵਿਚ ਦਫਤਰ ਹੋਏ ਤਾਂ ਇਹਦੇ ਕਈ ਸੁੱਖਨੇ, ਰੋਟੀ ਤਾਜ਼ੀ
 ਘਰ ਖਾਈ ਜਾ ਸਕਦੀ ਹੈ। ਜਗਾ ਵਿਹਲ ਹੋਵੇ ਤਾਂ ਬੀਵੀ ਨਾਲ
 ਕਲੋਲ ਕੀਤਾ ਜਾ ਸਕਦਾ ਹੈ, ਪਰ ਇਹ ਕਲੋਲ ਤਾਂ ਜਵਾਨੀ
 ਦੀਆਂ ਗੱਲਾਂ ਨੇ। ਸੋ ਘਰ ਵਿਚ ਦਫਤਰ ਹੋਣਾ ਹੁਣ ਸੁੱਖ
 ਨਾਲੋਂ ਢੁੱਖ ਦਾ ਬਹੁਤਾ ਕਾਰਨ ਹੈ। ਮਾਲਕਣ ਦਾ ਬਿਆਲ
 ਹੈ ਕਿ ਮਾਲਕ ਦੇ ਹਰ ਵੇਲੇ ਘਰ ਰਹਿਣ ਨਾਲ ਉਹਦੀ
 ਆਜ਼ਾਦੀ 'ਤੇ ਫਰਕ ਪੈਂਦਾ ਹੈ। ਸੌਂ ਕੰਮ ਹੁੰਦੇ ਨੇ ਜਿਹੜੇ ਖਾਵੰਦ
 ਦੀ ਜਾਣਕਾਰੀ ਬਿਨਾਂ ਕਰਨੇ ਹੁੰਦੇ ਨੇ ਤੇ ਮਾਲਕ ਨੂੰ ਇਹ
 ਤਕਲੀਫ ਏ ਕਿ ਮਾਲਕਨ ਦਾ ਪਹਿਗਾ ਹਰ ਵੇਲੇ ਉਹਦੇ 'ਤੇ
 ਭੂਤ ਵਾਂਗ ਸਵਾਰ ਏ। ਪਬਲਿਕ ਦਾ ਦਫਤਰ ਏ, ਹਰ ਕਿਸਮ
 ਦੇ ਲੋਕਾਂ ਨੇ ਕੰਮ ਕਾਰ ਲਈ ਆਉਣਾ ਹੋਇਆ ਤੇ ਹਰ ਕਿਸਮ
 ਦੇ ਲੋਕਾਂ ਵਿਚ ਕੋਈ ਸੋਹਣੀ ਚੀਜ਼ (ਜਿਨਸ) ਵੀ ਹੋ ਸਕਦੀ
 ਏ। ਨਿੱਕੀ ਮਾਲਕਨ ਜੋ ਵੱਡੀ ਮਾਲਕਨ ਦੀ ਭਤੀਜੀ ਏ,
 ਉਹਨੂੰ ਇਹ ਤਕਲੀਫ ਏ ਕਿ ਜਦੋਂ ਘੱਠੋਂ ਬਾਹਰ ਨਿਕਲੇ ਇਥੋਂ
 ਦਫਤਰ ਵਿਚੋਂ ਲੰਘਣਾ ਪੈਂਦਾ ਹੈ।
 ਖੈਰ ਬਦਕਿਸਮਤੀ ਜਾਂ ਖੁਸ਼ਕਿਸਮਤੀ ਨਾਲ ਕੰਪਨੀ ਦਾ ਕੰਮ
 ਵੱਧ ਜਾਣ ਕਰਕੇ ਇਸ ਬਰਾਂਚ ਲਈ ਇਕ ਕਲਰਕ ਦੀ
 ਆਸਾਮੀ ਖਾਲੀ ਹੋ ਗਈ ਏ, ਤੇ ਇਹ ਖਾਲੀ ਆਸਾਮੀ ਹੀ
 ਅੱਜ ਦਾ ਨਾਟਕ ਹੈ।
 ਨਾਟਕ ਕੀ ਹੈ
 ਸ਼ਤਰੰਜ ਦੇ ਮੋਹਰੇ ਹਨ ਜੋ ਖਿਡਾਰੀ ਆਪਣੀ ਲਿਆਕਤ
 ਅਨੁਸਾਰ ਖੇਡ ਰਹੇ ਹਨ। ਸੰਗੀਤ ਵਜਦਾ ਹੈ, ਹਨੇਰਾ ਹੁੰਦਾ
 ਹੈ ਤੇ ਫੇਰ ਜਦੋਂ ਰੋਸ਼ਨੀ ਹੁੰਦੀ ਹੈ ਤਾਂ ਦਫਤਰ ਦਾ ਦ੍ਰਿਸ਼ ਹੈ।
 ਲੂਸੀ ਹੱਥ ਵਿਚ ਸੈਡਲ ਚੁੱਕੀ ਇਧਰ ਉਧਰ ਵੇਖਦੀ ਚੋਗੀ
 ਚੋਗੀ ਦਫਤਰ ਵਿਚੋਂ ਲੰਘਦੀ ਹੈ, ਪਰ ਕੁਰਸੀ ਨਾਲ ਟਕਰਾ
 ਜਾਣ ਕਾਰਨ ਖੜਕ ਹੁੰਦਾ ਏ, ਇਕ ਦਮ ਉਹ ਜੁੱਤੀਆਂ
 ਪਾ ਲੈਂਦੀ ਏ ਤੇ ਬਾਹਰ ਬਾਰੀ ਵਿਚ ਵੇਖਣ ਲੱਗ ਪੈਂਦੀ ਏ।

(ਬਾਹਰੋਂ ਕੋਈ ਗੀਤ ਗਾਉਂਦਾ ਲੰਘਦਾ ਹੈ।)

ਲੂਸੀ : ਇਹ ਗਾਉਂਦਾ ਹੋਇਆ ਕੌਣ ਲੰਘ ਰਿਹਾ ਏ। ਮੈਨੂੰ ਤਾਂ ਇਹ ਬਿਲਕੁਲ ਉਚੀ ਆਵਾਜ਼ ਲਗਦੀ ਏ। ਉਸ ਨੌਜਵਾਨ ਦੀ ਜਿਸਨੇ ਕੱਲ ਮੇਰੇ ਵੱਲ ਤੱਕਿਆ ਸੀ ਤੇ ਫੇਰ ਮੂੰਹ ਵਿਚ ਗੁਣ ਗੁਣਾਇਆ ਸੀ। ਮੇਰਾ ਦਿਲ ਕੀਤਾ ਸੀ ਕਿ ਮੈਂ ਉਹਦੇ ਨਾਲ ਗੱਲ ਕਰਾਂ, ਪਰ ਗੱਲ ਕੋਈ ਕੀ ਕਰੋ ? ਜਦੋਂ ਬਾਹਰ ਨਿਕਲੋਂ ਆਂਟੀ ਨਾਲ ਜੂਰ ਚਲ ਪੈਂਦੀ ਏ। ਹੈ, ਇਹ ਤਾਂ ਆਪਣੇ ਘਰ ਅੱਗੇ ਹੀ ਆ ਕੇ ਖਲੋਂ ਗਿਆ ਹੈ। ਹੁਣ ਮੈਂ ਆਪਣੇ ਦਿਲ ਦੀ ਗੱਲ ਉਹਦੇ ਨਾਲ ਕਿਸ ਤਰ੍ਹਾਂ ਕਰਾਂ ? ਇਕੋ ਹੀ ਤਰਕੀਬ ਏ ਕਿ ਰੁੱਕਾ ਲਿਖਕੇ ਉਹਦੇ ਕਦਮਾਂ ਵਿਚ ਸੁਟਦੇਵਾਂ। ਹੋਰ ਕੋਈ ਕੁੜੀਆਪਣਾ ਪਿਆਰ ਦੱਸੇ ਵੀ ਕਿਸ ਤਰ੍ਹਾਂ ? (ਰੁੱਕਾ ਲਿਖਣ ਲਗਦੀ ਏ। ਚਾਰ ਦਵਾਤਾਂ ਵਿਚ ਡੰਕ ਮਾਰਦੀ ਏ ਪਰ ਕਿਸੇ ਵਿਚ ਵੀ ਸਿਆਹੀ ਨਹੀਂ।) ਸਭ ਦਵਾਤਾਂ ਸੁੱਕੀਆਂ ਪਈਆਂ ਨੇ। ਇਹ ਸਾਰਾ ਉਸ ਵੈਨਮ ਦੇ ਬੱਚੇ ਦਾ ਕਸੂਰ ਏ।

(ਐਨਕ ਲਗਾਈ ਮਿ: ਕਵਿਬਲ ਆਉਂਦਾ ਹੈ।)

ਕਵਿਬਲ : ਕੀ ਕਸੂਰ ਏ ਬੇਟਾ ?

ਲੂਸੀ : ਅੰਕਲ, ਚਾਰ ਦਵਾਤਾਂ ਨੇ ਕਿਸੇ ਵਿਚ ਸਿਆਹੀ ਨਹੀਂ।

ਕਵਿਬਲ : ਇਹਨਾਂ ਦਵਾਤਾਂ ਵਿਚ ਲੋੜ ਪੈਣ 'ਤੇ ਸਿਆਹੀ ਪਾਈ ਜਾਂਦੀ ਏ।

ਲੂਸੀ : ਕਿਉਂ ?

ਕਵਿਬਲ : ਬੱਚਤ ਲਈ, ਆਦਮੀ ਜਦੋਂ ਬੁੱਢਾ ਹੋਏ ਤਾਂ ਉਹਨੂੰ ਹਰ ਚੀਜ਼ ਦੀ ਬੱਚਤ ਕਰਨੀ ਪੈਂਦੀ ਏ। (ਪਾਸੇ) ਜਵਾਨੀ ਵਾਂਗ ਹਰ ਦੀਵਾਰ ਨੂੰ ਹਰ ਵੇਲੇ ਭਰਿਆ ਨਹੀਂ ਰੱਖਿਆ ਜਾ ਸਕਦਾ।

ਲੂਸੀ : ਤੁਹਾਡੀ ਬੱਚਤ ਵਿਚ ਮੈਂ ਬਰਬਾਦ ਹੋ ਗਈ।

ਕਵਿਬਲ : ਤੂੰ ਕਿਵੇਂ ਬਰਬਾਦ ਹੋ ਸਕਦੀ ਏਂ ਬੇਟਾ, ਤੇਰੇ ਕੋਲ ਤਾਂ ਹਾਲੇ ਬਹੁਤ ਕੁਝ ਏ, ਹੁਸਨ ਏ, ਜਵਾਨੀ ਏ।

ਲੂਸੀ : (ਪਾਸੇ) ਹੁਣ ਅੰਕਲ ਨੂੰ ਕੌਣ ਦੱਸੋ, ਇਹ ਤਾਂ ਉਹ ਦਾਤਾਂ ਨੇ ਜਿਹੜੀਆਂ ਵਰਤੋਂ ਨਾਲ ਚਮਕਦੀਆਂ ਨੇ। ਮੇਰੀਆਂ ਤਾਂ ਇਹਨਾਂ ਦਾਤਾਂ ਨੂੰ ਘਰ ਵਿਚ ਰਹਿ ਰਹਿ ਕੇ ਜੰਗਾਲ ਲਗਦਾ ਜਾ ਰਿਹਾ ਏ (ਲੂਸੀ) ਅੰਕਲ ਜੇ ਹਰ ਵੇਲੇ ਘਰ ਬੈਠੇ ਰਹੋ ਤਾਂ ਇਹਨਾਂ ਦਾਤਾਂ ਦਾ ਕੀ ਫਾਇਦਾ ?

ਕਵਿਬਲ : ਹੈਂ ਬੇਟੇ, ਇਹ ਕਿਸ ਤਰ੍ਹਾਂ ? ਕੋਈ ਸ਼ਾਮ ਨਹੀਂ ਲੰਘਦੀ ਜਦੋਂ ਮੇਰੀ ਬਿਟੀਆ ਪਾਰਕ ਵਿਚ ਨਹੀਂ ਹੁੰਦੀ, ਨਾਟ ਘਰ ਵਿਚ ਨਹੀਂ ਹੁੰਦੀ।

ਲੂਸੀ : ਪਰ ਅੰਕਲ ਉਹਦਾ ਕੀ ਫਾਇਦਾ, ਜੇ ਆਂਟੀ ਹਰ ਵੇਲੇ ਪਰਛਾਂਵੇ

ਵਾਂਗ ਨਾਲ ਰਹਵੇ। ਜੇ ਕਿਸੇ ਨੌਜਵਾਨ ਨੇ ਮੇਰੇ ਨਾਲ ਗੱਲ ਕਰਨੀ ਏਤੋਂ ਉਹ ਪਹਿਲੇ ਆਂਟੀ ਦੀਆਂ ਅੱਖਾਂ ਦੀ ਜ਼ਰੂਰ ਤਗੀਫ਼ ਕਰੇ, ਉਹਦੇ ਜੂੜੇ ਦੇ ਸਟਾਇਲ ਨੂੰ ਜ਼ਰੂਰ ਅਨੋਖਾ ਕਰੇ। ਤੇ ਉਹਨੂੰ ਇਹ ਵੀ ਕਹਿਣਾ ਪਏ ਕਿ ਅੱਜ ਕੱਲ ਦੀਆਂ ਕੁੜੀਆਂ ਵਾਲ ਕੀ ਵਾਹੰਦੀਆਂ ਨੇ ਬਸ ਫਾਹ ਵੱਚਦੀਆਂ ਨੇ। ਉਹਨਾਂ ਸਾਰੀਆਂ ਨੂੰ ਆਂਟੀ ਕੋਲੋਂ ਕੁਝ ਦੇਰ ਸਿਖਲਾਈ ਕਰਨੀ ਚਾਹੀਦੀ ਏ। ਜੇ ਨਾਚ ਘਰ ਵਿਚ ਮੈਨੂੰ ਕਿਸੇ ਨੇ ਕਲਾਵੇ ਵਿਚ ਲੈਣਾ ਏਤੋਂ ਉਹਨਾਂ ਪਹਿਲਾ ਦੌਰ ਉਹਨੂੰ ਆਂਟੀ ਨਾਲ ਜ਼ਰੂਰ ਲਾਉਣਾ ਪੈਂਦਾ ਏ। ਤੇ ਬਹੁਤੀ ਵਾਰੀ ਕੋਈ ਇਸ ਹਾਸੇ ਹੀਣੀ ਸਥਿਤੀ ਵਿਚ ਨਹੀਂ ਪੈਣਾ ਚਾਹੁੰਦਾ।

ਕਵਿਬਲ : ਹਾਂ ਇਹ ਤਾਂ ਹਾਸੇ ਹੀਣੀ ਤੇ ਬੜੀ ਗੰਭੀਰ ਸਥਿਤੀ ਏ।

ਲੂਸੀ : ਮੈਂ ਸੋਚਦੀ ਵਾਂ ਅੰਕਲ ਜੇਕਰ ਇਹ ਹਾਲ ਰਿਹਾ ਤਾਂ ਮੈਂ ਕਦੀ ਵੀ ਕਾਮਯਾਬ ਨਹੀਂ ਹੋਵਾਂਗੀ।

ਕਵਿਬਲ : ਕਿਸ ਗੱਲ ਵਿਚ ਕਾਮਯਾਬ ?

ਲੂਸੀ : ਅੰਕਲ, ਤੁਸੀਂ ਸਮਝਦੇ ਕਿਉਂ ਨਹੀਂ ? ਮੇਰਾ ਮਤਲਬ ਏ ਆਪਣਾ ਵਰ ਲੱਭਣ ਵਿਚ।

ਕਵਿਬਲ : ਵਰ ਤੇਰੇ ਲਈ, ਮੈਂ ਤੇ ਤੇਰੀ ਆਂਟੀ ਆਪੇ ਲਭਾਂਗੇ- ਪਾਰਕ ਜਾਂ ਕਲੱਬ ਘਰ ਵਿਚ ਇਹ ਕਿਸ ਤਰ੍ਹਾਂ ਹੋ ਸਕਦਾ ਏ।

ਲੂਸੀ : ਹੋ ਕਿਉਂ ਨਹੀਂ ਸਕਦਾ, ਸਭ ਕੁਝ ਹੋ ਸਕਦਾ ਏ ਅੰਕਲ, ਉਥੇ ਹਰ ਕਿਸਮ ਦਾ ਨੌਜਵਾਨ ਮਤਲਬ ਏ ਹਰ ਪੇਸ਼ੇ ਦਾ ਭਲਾਮਾਣਸ ਮਿਲ ਸਕਦਾ ਏ।

ਕਵਿਬਲ : ਪਰ ਤੇਰੀ ਪਸੰਦ ਕਿਸ ਕਿਸਮ ਦੀ ਏ ਕੋਈ ਪਤਾ ਵੀ ਲਗੇ ?

ਲੂਸੀ : ਮੈਂ ਕੋਈ ਖਾਸ ਪਸੰਦ ਨਹੀਂ ਬਣਾਈ ਅੰਕਲ। ਉਹ ਕੋਈ ਮਿਲਟਰੀ ਵਾਲਾ ਹੋ ਸਕਦਾ ਏ- ਮਿਲਟਰੀ ਵਾਲੇ ਵੀ ਚੰਗੇ ਚੁਸਤ, ਮੇਰਾ ਮਤਲਬ ਏ ਸਮਾਰਟ ਅਤੇ ਬਾਂਕੇ ਹੁੰਦੇ ਨੇ।

ਕਵਿਬਲ : ਮੈਂ ਤੈਨੂੰ ਮਿਲਟਰੀ ਵਾਲਿਆਂ ਦੇ ਹੱਕ ਵਿਚ ਸਲਾਹ ਨਹੀਂ ਦੇ ਸਕਦਾ।

ਲੂਸੀ : ਕਿਉਂ ਅੰਕਲ ?

ਕਵਿਬਲ : ਜਾਂ ਤਾਂ ਉਹ ਘਰੋਂ ਦੂਰ ਰਹਿੰਦੇ ਨੇ ਤੇ ਜੇਕਰ ਰੱਬ ਨਾ ਕਰੇ ਤਾਂ ਕੋਈ ਜੰਗ ਹੋ ਜਾਏ, ਤਾਂ ਬਾਂਕੇ ਢੋਲ ਦੀ ਥਾਂ ਕੋਈ ਐਸਾ ਢੋਲ ਜਿਹਦੀ ਜਾਂ ਲੱਤ ਨਹੀਂ, ਬਾਂਹ ਨਹੀਂ, ਅੱਖ ਨਹੀਂ ਵਾਪਸ ਆ ਜਾਂਦਾ ਏ।

ਲੂਸੀ : ਫੇਰ ਅੰਕਲ ਉਹ ਕੋਈ ਬਿਜ਼ਨਸ ਮੈਨ ਹੋ ਸਕਦਾ ਏ।

ਕਵਿਬਲ : ਬਿਜ਼ਨਿਸ ਮੈਨ। ਵਪਾਰ ਵਿਚ ਘਾਟਾ ਪਏ ਤਾਂ ਬਿਲਕੁਲ ਨੰਗ ਹੋ ਜਾਏ।

ਲੂਸੀ : ਨਹੀਂ ਅੰਕਲ ਜਿਸ ਤਰ੍ਹਾਂ ਮੈਂ ਸੋਚਦੀ ਵਾਂ, ਕੀ ਖਿਆਲ ਏਕ ਕੋਈ
ਮਨੀਸਟਰ ਮੇਰੇ 'ਤੇ ਨਹੀਂ ਮੋਹਿਤ ਹੋ ਸਕਦਾ ?

ਕਵਿਬਲ : ਹੋ ਸਕਦਾ ਏ ਮਨਿਸਟਰ ਕੋਲ ਮੋਹਿਤ ਹੋਣ ਤੋਂ ਸਿਵਾ ਕੰਮ ਕੀ ਏ ?
ਪਰ ਕਿਸੇ ਮਨਿਸਟਰ ਨਾਲ ਆਪਣੀ ਜ਼ਿੰਦਗੀ ਜੋੜਨੀਂ ਸੁਰਖਾਂ
ਵਾਲੀ ਬੇੜੀ 'ਤੇ ਸਫਰ ਕਰਨ ਦੇ ਬਰਾਬਰ ਏ। ਕੋਈ ਪਤਾ ਨਹੀਂ
ਬੇੜੀ ਕਿਸ ਵੇਲੇ ਛੁੱਬ ਜਾਏ।

ਲੂਸੀ : ਅੰਕਲ, ਫੇਰ ਤੁਸੀਂ ਹੀ ਦੱਸੋ।

ਕਵਿਬਲ : ਹਰਆਦਮੀ ਨੂੰ ਆਪਣਾ ਹੀ ਪੇਸ਼ਾ ਪਸੰਦ ਆਉਂਦਾ ਹੈ। ਮੈਂ ਆਪਣੇ
ਜੀਵਨ ਦੀ ਕਮਾਈ ਕਲਰਕ ਬਣ ਕੇ ਸ਼ੁਰੂ ਕੀਤੀ ਸੀ ਤੇ ਹੁਣ ਮੈਂ
ਮੈਨੇਜਰ ਬਣ ਗਿਆ ਹਾਂ। ਮੇਰੇ ਖਿਆਲ ਵਿਚ ਦਫ਼ਤਰ ਵਿਚ ਕੰਮ
ਕਰਨ ਵਾਲੇ ਸਾਰਿਆਂ ਨਾਲੋਂ ਵਧੀਆ ਅਤੇ ਸੁਰੱਖਿਤ ਪੇਸ਼ੇ ਦੇ
ਆਦਮੀ ਨੇ, ਜ਼ਿੰਦਗੀ ਦੇ ਉਤਰਾਅ ਚੜਾਅ ਉਹਨਾਂ 'ਤੇ ਕੋਈ
ਫਰਕ ਨਹੀਂ ਪਾਉਂਦੇ। ਹਾਂ ਇਹ ਜ਼ਰੂਰ ਏ ਕਿ ਉਹਨਾਂ ਦੀਆਂ
ਬੀਵੀਆਂ ਉਹਨਾਂ 'ਤੇ ਖੁਸ਼ ਨਹੀਂ ਹੁੰਦੀਆਂ ਪਰ ਬੀਵੀਆਂ ਖੁਸ਼
ਹੋਈਆਂ ਕਦੇ ਨੇ। ਤੇ ਖਾਸ ਕਰਕੇ ਬੀਵੀ ਜੇਕਰ ਤੇਰੀ ਆਂਟੀ ਵਰਗੀ
ਹੋਵੇ।

(ਕਵਿਬਲ ਦੀ ਬੀਵੀ ਅੰਦਰੋਂ ਆਉਂਦੀ ਹੈ।)

ਆਂਟੀ : ਇਹ ਆਂਟੀ ਦੀ ਕੀ ਗੱਲ ਹੋ ਰਹੀ ਏ ?

ਲੂਸੀ : ਆਂਟੀ, ਅੰਕਲ ਤੁਹਾਡੀ ਬੜੀ ਤਰੀਫ਼ ਕਰ ਰਹੇ ਨੇ।

ਕਵਿਬਲ : ਮੈਂ ਲੂਸੀ ਨੂੰ ਸਮਝਾ ਰਿਹਾ ਸਾਂ ਕਿ ਉਹਦੀ ਆਂਟੀ ਵਰਗੀ ਇਸ
ਦੁਨੀਆਂ ਵਿਚ ਕੋਈ ਅੌਰਤ ਨਹੀਂ।

ਲੂਸੀ : ਤੇ ਅੰਕਲ ਕਹਿ ਰਹੇ ਸਨ ਕਿ ਆਂਟੀ ਜੇਕਰ ਤੁਸੀਂ ਇਹਨਾਂ ਨਾਲ
ਆਪਣੀ ਕਿਸਮਤ ਨਾ ਜੋੜੀ ਹੁੰਦੀ ਤਾਂ....

ਆਂਟੀ : ਤਾਂ ਤੇਰੇ ਅੰਕਲ ਨੇ ਉਥੇ ਹੀ ਕਲਰਕੀ ਦੀ ਕੁਰਸੀ ਦਾ ਬੈਂਤ
ਤੋੜਦਿਆਂ ਹੋਣਾ ਸੀ। ਇਹਨਾਂ ਦੀ ਕੰਪਨੀ ਦੇ ਮਾਲਕ ਜਦੋਂ ਇਥੇ
ਆਏ ਤਾਂ ਮੈਂ ਉਹਨਾਂ ਦੀ ਠੀਕ ਤਰ੍ਹਾਂ ਆਓ ਭਗਤ ਕੀਤੀ।

ਕਵਿਬਲ : ਹਾਂ ਬੇਟੀ ਉਹ ਤੇਰੀ ਆਂਟੀ ਦੇ ਖਾਸ ਕਦਰ ਦਾਨ ਬਣੇ।

ਆਂਟੀ : ਹਾਂ ਇਸ ਵਿਚ ਕੀ ਸ਼ਕ ਏ, ਹਰ ਸਿਆਣੇ ਆਦਮੀ ਵਿਚ ਚੰਗੀ
ਚੀਜ਼ ਦੀ ਕਦਰ ਕਰਨ ਲਈ ਦਿਲ ਹੁੰਦਾ ਹੈ। ਇਹ ਸਿਰਫ਼ ਤੇਰੇ
ਅੰਕਲ ਵਰਗੇ ਹੀ ਹਨ ਜਿਹੜੇ ਕਿਸੇ ਸੋਹਣੀ ਚੀਜ਼ ਦੀ ਕਦਰ ਨਹੀਂ
ਕਰਦੇ।

ਕਵਿਬਲ : ਗੱਲ ਲੂਸੀ ਲਈ ਵਰ ਲੱਭਣ ਦੀ ਹੋ ਰਹੀ ਸੀ। ਸਾਡੇ ਇਕ ਕਲਰਕ

ਦੀ ਆਸਾਮੀ ਖਾਲੀ ਹੋਈ ਏ। ਕੀ ਇਹ ਨਹੀਂ ਹੋ ਸਕਦਾ ਕਿ
ਆਸਾਮੀ ਦੇ ਨਾਲ ਲੂਸੀ ਦਾ ਕੰਮ ਵੀ ਕੀਤਾ ਜਾਏ।

ਲੂਸੀ : ਅੰਕਲ, ਇਹ ਕਿਉਂ ਨਹੀਂ ਕਹਿੰਦੇ ਕਿ ਮੇਰਾ ਕੰਡਾ ਖਿੱਚ ਦਿੱਤਾ
ਜਾਏ ?

ਆਂਟੀ : ਲੂਸੀ ਦੇ ਸਾਹਮਣੇ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਸ਼ੁਰੂ ਕਰ
ਦਿੱਤੀਆਂ ਨੇ। ਹਾਂ ਤੇ ਤੁਹਾਨੂੰ ਆਪਣਾ ਵਾਇਦਾ ਯਾਦ ਏ ?

ਕਵਿਬਲ : ਵਾਅਦਾ ?

ਆਂਟੀ : ਭੁਲ ਗਏ ਮੇਰੇ ਨਾਲ ਅੱਜ ਸ਼ਾਪਿੰਗ 'ਤੇ ਤੁਸੀਂ ਜਾਣਾ ਸੀ।

ਕਵਿਬਲ : (ਪਾਸੇ ਵੱਲ ਹੋ ਕੇ) ਮਰ ਗਏ।

ਆਂਟੀ : ਕੀ ਕਿਹਾ ਤੁਸੀਂ ?

ਕਵਿਬਲ : ਮੈਂ ਤੇ ਕੁਝ ਨਹੀਂ ਕਿਹਾ।

ਆਂਟੀ : ਕੁਝ ਤੇ ਕਿਹਾ ਸੀ।

ਲੂਸੀ : (ਪਾਸੇ) ਅੰਕਲ ਤਾਂ ਫੱਸ ਗਏ। ਮੈਂ ਖਿਸਕਾਂ। ਕਿਧਰੇ ਇਹ ਨਾ ਹੋਏ
ਕਿ ਅੰਕਲ ਦੀ ਬਲਾ ਮੇਰੇ 'ਤੇ ਪੈ ਜਾਏ।

(ਲੂਸੀ ਇਕ ਪਾਸੇ ਖਿਸਕ ਜਾਂਦੀ ਹੈ।)

ਕਵਿਬਲ : ਮੇਰਾ ਖਿਆਲ ਏ ਸ੍ਰੀਮਤੀ ਜੀ, ਕਿ ਬਹੁਤੇ ਦਿਨ ਨਹੀਂ ਹੋਏ ਜਦੋਂ
ਮੈਂ ਆਪਣੀ ਸਾਰੀ ਸ਼ਾਮ ਤੁਹਾਡੀ ਸ਼ਾਪਿੰਗ ਦੀ ਨਜ਼ਰ ਕੀਤੀ ਸੀ।
ਤੇ ਜਿਥੋਂ ਤੱਕ ਮੈਨੂੰ ਯਾਦ ਹੈ ਕਿ ਸ੍ਰੀਮਤੀ ਜੀ ਕੁੱਲ ਵੀਹ ਦੁਕਾਨਾਂ
ਦੇ ਅੰਦਰ ਗਏ ਸੀ ਅਤੇ ਚੀਜ਼ ਕੋਈ ਨਹੀਂ ਸੀ ਖਰੀਦੀ ਗਈ ਅਤੇ
ਜਿਥੋਂ ਤੱਕ ਮੇਰੀ ਸਮਝ ਕੰਮ ਕਰਦੀ ਹੈ ਉਸ ਅਨੁਸਾਰ ਸ੍ਰੀਮਤੀ ਜੀ
ਨੂੰ ਘਰ ਵਿਚ ਕੋਈ ਨਵੀਂ ਚੀਜ਼ ਦੀ ਲੋੜ ਵੀ ਨਹੀਂ।

ਆਂਟੀ : ਤੁਸੀਂ ਤਾਂ ਬਿਲਕੁਲ ਪੁਰਾਣੇ ਖਿਆਲਾਂ ਦੇ ਹੋ ਗਏ ਹੋ। ਤੁਹਾਨੂੰ ਇਹ
ਕਿਸਨੇ ਕਿਹਾ ਕਿ ਬਾਜ਼ਾਰ ਜ਼ਰੂਰ ਕੁਝ ਖਰੀਦਣ ਹੀ ਜਾਇਆ ਜਾਂਦਾ
ਹੈ। ਜੇਕਰ ਬਾਜ਼ਾਰ ਵਿਚ ਹਫ਼ਤੇ ਵਿਚ ਇਕ ਵਾਰੀ ਨਾ ਵੇਖਿਆ
ਜਾਏ ਤਾਂ ਸੁਸਾਇਟੀ ਗੱਲਾਂ ਬਨਾਉਣ ਲੱਗ ਜਾਂਦੀ ਏ।

ਕਵਿਬਲ : ਯਨੀ ਕਿ ਸੁਸਾਇਟੀ ਸ੍ਰੀਮਤੀ ਜੀ ਦੀ ਹਾਜ਼ਰੀ ਰੱਖਦੀ ਹੈ।

ਆਂਟੀ : ਤੇ ਹੋਰ ਕੀ ? ਫੇਰ ਗੱਲਾਂ ਬਣਾਦੀਆਂ ਨ ਕਿ ਫਲਾਨੀ ਦੇਖੀ ਨਹੀਂ
ਗਈ ਤੇ ਫਿਰ ਇਹ ਕਿਆਸ-ਅਰਾਈ ਹੁੰਦੀ ਏ ਕਿ ਅੱਜ ਕੱਲ ਘਰੋਂ
ਨਹੀਂ ਨਿਕਲਦੀ ਜ਼ਰੂਰ ਉਹਦਾ ਪੈਰ ਭਾਰਾ ਹੋਣਾ ਏ।

ਕਵਿਬਲ : ਮੇਰਾ ਖਿਆਲ ਏ ਕਿ ਇਸ ਉਮਰ ਵਿਚ ਤੁਹਾਡੇ ਉੱਤੇ ਇਸ ਸ਼ਕ
ਦੀ ਗੁੰਜਾਇਸ਼ ਨਹੀਂ- (ਪਾਸੇ) ਲੋਕ ਰੱਕੜ ਅਤੇ ਜ਼ਰਖੇਜ਼ ਜਮੀਨ
ਵਿਚ ਪਛਾਣ ਕਰਨ ਦੀ ਤਾਜ਼ੀਬ ਰੱਖਦੇ ਨੇ (ਉੱਚੀ) ਡੀਅਰ-ਮੇਰਾ

ਖਿਆਲ ਏਂ ਕਿ ਲੂਸੀ ਵੀ ਜੇਕਰ ਸਾਡੇ ਨਾਲ ਚਲੇ ਤਾਂ ਚੰਗਾ ਹੋਏਗਾ।

ਆਂਟੀ : ਹਾਂ ਲੂਸੀ ਦਾ ਸਾਡੇ ਨਾਲ ਜਾਣਾ ਜ਼ਰੂਰੀ ਏ। ਉਸਨੂੰ ਇਸ ਵੇਲੇ ਸੁਸਾਇਟੀ ਦੀ ਬਹੁਤ ਲੋੜ ਏ। ਭਾਵੇਂ ਮੈਨੂੰ ਹਮੇਸ਼ਾਂ ਇਹ ਡਰ ਰਹਿੰਦਾ ਏ ਕਿ ਜੇਕਰ ਮੈਂ ਨਾਲ ਹੋਵਾਂ ਤਾਂ ਉਹਦੀ ਖਿੱਚ ਕਾਫੀ ਘੱਟ ਜਾਂਦੀ ਏ। ਮੈਨੂੰ ਅਫਸੋਸ ਏਂ ਕਿ ਸੁਹੱਪਣਤਾ ਦੀ ਦਾਤ ਲੈਣ ਵੇਲੇ ਉਹ ਕਾਫੀ ਉਣੀਂ ਰਹੀ ਹੈ। ਪਰ ਫੇਰ ਵੀਂ ਭੂਆਂ ਹੋਣ ਕਰਕੇ ਮੈਨੂੰ ਉਹਦਾ ਖਿਆਲ ਰੱਖਣਾ ਪੈਂਦਾ ਹੈ। ਨਾਚ ਘਰ ਵਿਚ ਜਿਹੜੇ ਨੌਜਵਾਨ ਮੇਰੇ ਵੱਲ ਖਿੱਚੇ ਜਾਂਦੇ ਹਨ, ਉਹਨਾਂ ਵਿਚੋਂ ਹਰ ਯੋਗ ਨੌਜਵਾਨ ਦੀ ਮੈਂ ਲੂਸੀ ਨਾਲ ਵਾਕਫੀਅਤ ਕਰਵਾਉਂਦੀ ਹਾਂ।

ਕਵਿਬਲ : ਇਹ ਤੁਸੀਂ ਕਾਫੀ ਠੀਕ ਕਰਦੇ ਹੋ। ਪਰ ਮੈਂ ਸਮਝਦਾ ਵਾਂ ਕਿ ਹੁਣ ਨਿਰੀ ਵਾਕਫੀਅਤ ਨਹੀਂ ਤੁਸਾਂ ਨੂੰ ਯੋਗ ਬੰਦੇ ਨਾਲ ਸਗੋਂ ਯੋਗ ਕਾਰਵਾਈ ਵੀ ਕਰਨੀ ਚਾਹੀਦੀ ਏ। ਮੇਰਾ ਖਿਆਲ ਏਂ ਕਿ ਲੂਸੀ ਦਾ ਜਲਦੀ ਵਿਆਹ ਕਰਨਾ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ।

ਆਂਟੀ : ਇਹ ਤੁਸੀਂ ਕੀ ਕਹਿੰਦੇ ਹੋ ? ਹਾਲੀ ਉਹਦੀ ਉਮਰ ਵੀ ਕੀ ਏ।

ਕਵਿਬਲ : ਸਾਰਾ ਝਗੜਾ ਉਮਰ ਦਾ ਈ ਏ। ਉਮਰ ਦੀ ਹੀ ਲੋੜ ਏਂ ਕਿ ਉਸਦੇ ਲਈ ਯੋਗ ਵਰ ਲਭ ਲਿਆ ਜਾਏ। ਨਹੀਂ ਤਾਂ ਮੈਨੂੰ ਡਰ ਏ।

ਆਂਟੀ : ਕੀ ਡਰ ਏ ਤੁਸਾਂ ਨੂੰ ?

ਕਵਿਬਲ : ਡਰ ਜਿਹੜਾ ਜੁਆਨ ਕੁੜੀਆਂ ਦਾ ਹੁੰਦਾ ਏ। ਜੇ ਕੁਆਰੀ ਕੁੜੀ ਇਸ਼ਕ ਦੇ ਗੋੜ ਵਿਚ ਪੈ ਜਾਏ ਤਾਂ ਕੁੜੀਆਂ ਮਾਪਿਆਂ ਦੋਨਾਂ ਲਈ ਨਮੋਸ਼ੀ ਦੀ ਗੱਲ ਏ।

ਆਂਟੀ : ਇਹ ਤੁਸਾਂ ਨੂੰ ਕੀ ਸੁਝੀ। ਲੂਸੀ ਬਾਰੇ ਇਹ ਗੱਲ ਮੂੰਹੋਂ ਕੱਢਣ ਤੋਂ ਪਹਿਲਾਂ ਤੁਹਾਨੂੰ ਕੁਝ ਤਾਂ ਸੋਚਣਾ ਚਾਹੀਦਾ ਹੈ।

ਕਵਿਬਲ : ਸੋਚਿਆ ਏ ਤਾਂ ਹੀ ਕਿਹਾ। ਉਹਦੇ ਸੁਭਾ ਵਿਚ ਜਿਹੜਾ ਉਤਾਰਲਾਪਨ ਆਇਆ ਏ ਉਹ ਉਹਦੀ ਇਹ ਮੰਗ ਦੱਸ ਰਿਹਾ ਏ।

(ਨੌਕਰ ਆਉਂਦਾ ਹੈ।)

ਨੌਕਰ : ਜੀ ਬਾਹਰ ਕੋਈ ਤੁਹਾਨੂੰ ਮਿਲਣਾ ਚਾਹੁੰਦਾ ਏ।

ਕਵਿਬਲ : ਕਿਉਂ ਮਿਲਣਾ ਚਾਹੁੰਦਾ ਏ। ਹਾਲੇ ਤਾਂ ਦਫਤਰ ਖੁਲ੍ਹਣ ਦਾ ਸਮਾਂ ਨਹੀਂ ਹੋਇਆ।

ਨੌਕਰ : ਸਮੇਂ ਨਾਲੋਂ ਅੱਧਾ ਘੰਟਾ ਉਤ ਹੋ ਗਿਆ ਏ।

ਕਵਿਬਲ : ਉਹਨੂੰ ਪੁੱਛ ਕੀ ਕੰਮ ਏ ?

ਨੌਕਰ : ਜੀ ਦਫਤਰ ਵਿਚ ਜਿਹੜੀ ਥਾਂ ਖਾਲੀ ਹੈ ਉਹਨੇ ਉਹਦਾ ਇਸ਼ਤਿਹਾਰ
ਪੜ੍ਹਿਆ ਏ।

ਕਵਿਬਲ : ਹੈਂ ਖਾਲੀ ਥਾਂ ਲਈ ਆਇਆ ਏ। ਨੌਜਵਾਨ ਏ ਕਿ ਬੁੱਢਾ।

ਨੌਕਰ : ਜਿੰਦਗੀ ਦਾ ਹਾਲੇ ਉਹਨੇ ਕੁਝ ਨਹੀਂ ਦੇਖਿਆ ਲਗਦਾ। ਤੇ ਸ਼ਕਲੋਂ
ਸੀਰਤ ਤੋਂ ਇਕ ਭੋਲਾ ਨੌਜਵਾਨ ਏ।

ਕਵਿਬਲ : (ਪਾਸੇ) ਹੋ ਸਕਦਾ ਏ ਕਿ ਲੂਸੀ ਲਈ ਠੀਕ ਹੋਵੇ। ਜੇ ਉਹਨੇ ਜਿੰਦਗੀ
ਦਾ ਕੁਝ ਨਹੀਂ ਦੇਖਿਆ ਤਾਂ ਲੂਸੀ ਵਿਚ ਉਹ ਜਿੰਦਗੀ ਵੇਖੇਗਾ
(ਉੱਚੀ) ਹਾਂ ਉਹਨੂੰ ਭੇਜ ਦੇ।

(ਆਂਦੀਜਾਂਦੇ ਹੋਏ)

ਆਂਟੀ : ਇਹ ਨਾ ਭੁਲ ਜਾਣਾ ਕਿ ਤੁਸੀਂ ਮੇਰੇ ਨਾਲ ਜਾਣਾ ਹੈ।

ਕਵਿਬਲ : (ਪਾਸੇ) ਭੁਲਕੇ ਮਰਨਾ ਏ (ਉੱਚੀ) ਤੂੰ ਫਿਕਰ ਨਾ ਕਰ ਜਿਹੜਾ ਵੀ
ਹੋਇਆ ਉਹਨੂੰ ਮੈਂ ਸਕਿੰਟਾਂ ਵਿਚ ਚਲਦਾ ਕਰਾਂਗਾ।

ਨੌਕਰ : ਪਰ ਜਨਾਬ, ਇਹ ਚਿੱਠੀ ਵੀ ਆਈ ਏ।

ਕਵਿਬਲ : ਇਹ ਸਵੇਰ ਸਾਰ ਕਿਥੋਂ ਆ ਗਈ ਏ।

ਨੌਕਰ : ਇਹ ਜੀ ਉਹਨਾਂ ਚਿੱਠੀਆਂ ਵਿਚੋਂ ਏ, ਜਿਹਨਾਂ ਬਾਰੇ ਤੁਸੀਂ ਕਹਿੰਦੇ
ਹੋ ਕਿ ਇਨ੍ਹਾਂ ਦਾ ਜਾਂ ਤਾਂ ਮੈਨੂੰ ਪਤਾ ਰਹੇ ਜਾਂ ਤੁਹਾਨੂੰ, ਮਤਲਬ
ਏ ਕਿ ਕਿਸੇ ਨਾਜ਼ਕ ਹੱਥ ਦੀ ਲਿਖੀ ਹੋਈ ਏ।

ਕਵਿਬਲ : ਉਹ ਇਹ ਤਾਂ ਆਪਣੀ ਕਗਿਸਟੀ ਦਾ ਹੱਥ ਏ।

ਨੌਕਰ : ਲਗਦਾ ਏ ਜੀ।

(ਬੋਲ੍ਹ ਕੇ ਪੜ੍ਹਦਾ ਏ।)

ਕਵਿਬਲ : ਓਹ ਇਹ ਕੀ ਮੁਹੱਬਤ ਏ?

ਨੌਕਰ : ਕੀ ਹੋਇਆ ਭੈੜੀ ਮੁਹੱਬਰ ਏ ਜਨਾਬ?

ਕਵਿਬਲ : ਕਈ ਚੰਗੀਆਂ ਮੁਹੱਬਰਾਂ ਵੀ ਜੇਕਰ ਬੇ-ਮੌਸਮੀਆਂ ਹੋਣ ਤਾਂ ਭੈੜੀਆਂ
ਹੋ ਜਾਂਦੀਆਂ ਨੇ।

ਨੌਕਰ : ਆਹੋ ਜੀ ਸਰਦੀਆਂ ਦਾ ਅੰਬ ਫਿਕਾ ਰਹਿੰਦਾ।

ਕਵਿਬਲ : ਤੂੰ ਆਪਣੀ ਮਾਰਦਾ ਜਾਏਂਗਾ। ਇਥੇ ਵਖਤ ਪੈ ਗਿਆ। ਕਗਿਸਟੀ
ਨੇ ਲਿਖਿਆ ਏ ਕਿ ਉਹ ਘੰਟੇ ਤੱਕ ਇਥੇ ਮੈਨੂੰ ਮਿਲਣ ਆਏਗੀ।
ਅੰਰਤਾਂ ਨੂੰ ਇਹੋ ਮਾਰ ਏ ਕਿ ਅਗਲੇ ਦੀ ਪੁਜੀਸ਼ਨ ਨਹੀਂ
ਸਮਝਣਗੀਆਂ। ਉਹ ਘੰਟੇ ਨੂੰ ਇਥੇ ਤਸ਼ਗੀਫ਼ ਲਿਆ ਰਹੀ ਏ। ਤੇ
ਮੈਂ ਲੂਸੀ ਦੀ ਆਂਟੀ ਨੂੰ ਸ਼ਾਪਿੰਗ ਜਾਣ ਵਾਸਤੇ ਆਖਿਆ ਏ। ਮੇਰੇ
ਵਾਸਤੇ ਬਹੁਤ ਮੁਸ਼ਕਿਲ ਆ ਗਈ ਹੈ।

ਨੌਕਰ : ਮੁਸ਼ਕਿਲ ਤਾਂ ਆ ਗਈ ਏ ਜੀ। ਦੋ ਅੰਰਤਾਂ ਵਿਚ ਇਕ ਮਰਦ ਛੱਸ

ਜਾਏ, ਮੁਸ਼ਕਿਲ ਤਾਂ ਆ ਹੀ ਜਾਣੀ ਏ।

ਕਵਿਬਲ : ਤੇ ਉਹਨੇ ਲਿਖਿਆ ਕਿ ਜੇਕਰ ਮੈਂ ਘਰ ਨਾ ਹੋਇਆ ਤਾਂ ਉਹ ਜਿਥੇ
ਵੀ ਮੈਂ ਹੋਇਆ ਪਿਛੇ ਆ ਕੇ ਮੈਨੂੰ ਲੱਭੇਗੀ।

ਨੌਕਰ : ਇਹ ਤਾਂ ਸਰਕਾਰੀ ਵਾਰੰਟ ਵਾਲੀ ਹਾਲਤ ਏ। ਇਸ ਲਈ ਮੁਲਜ਼ਮ
ਆਪਣੇ ਆਪ ਨੂੰ ਘਰ ਹਾਜ਼ਰ ਰੱਖੋ। ਜੇ ਸਰੇ ਬਾਜ਼ਾਰ ਉਸਨੂੰ ਹੱਥਕੜੀ
ਲੱਗੇ ਤਾਂ ਤਮਾਸ਼ਾ ਜਿਆਦਾ ਬਣ ਸਕਦਾ ਏ।

ਕਵਿਬਲ : ਇਹੋ ਤਾਂ ਘਰ ਵਿਚ ਦਫ਼ਤਰ ਰੱਖਣ ਦਾ ਵਖਤ ਏ। ਹੁਣ ਕੀਤਾ ਜਾਏ।

ਨੌਕਰ : ਕੁਝ ਤਾਂ ਕਰਨਾ ਹੀ ਪਏਗਾ ਜੀ।

ਕਵਿਬਲ : ਹਾਂ ਸੁਝ ਗਿਆ, ਕੰਮ ਬਹੁਤ ਦਾ ਬਹਾਨਾ ਲਾਇਆ ਜਾਵੇ। ਤੂੰ
ਮੁਨਸ਼ੀ ਨੂੰ ਬੁਲਾ ਕੋਈ ਕਾਗਜ਼ ਦਰਾਜ਼ ਵਿਚੋਂ ਕੱਢ, ਕੋਈ ਅਲਮਾਰੀ
ਵਿਚੋਂ ਅਤੇ ਇਸ ਤਰ੍ਹਾਂ ਭੱਜ ਦੌੜ ਕਰ ਜਿਸ ਤਰ੍ਹਾਂ ਕੋਈ ਬਹੁਤ ਜ਼ਰੂਰੀ
ਕੰਮ ਆ ਗਿਆ ਹੋਵੇ। ਸਿਰ ਨਲਕੇ ਦੇ ਥੱਲੇ ਰੱਖ ਕੇ ਗਿੱਲਾ ਕਰ
ਆ। ਇਸ ਤਰ੍ਹਾਂ ਲੱਗੇ ਕਿ ਬਹੁਤ ਪਸੰਨਾ ਆਇਆ ਹੋਇਆ ਹੈ।

ਨੌਕਰ : ਜੀ ਨਲਕੇ ਦੇ ਥੱਲੇ ਸਿਰ ਮੈਂ ਰੱਖਾਂ ਕਿ ਤੁਸੀਂ

ਕਵਿਬਲ : ਓਏ ਮੈਨੂੰ ਤਾਂ ਉੱਜ ਹੀ ਤਰੇਲੀਆਂ ਆ ਰਹੀਆਂ ਨੇ-(ਪਾਸੇ) ਮੇਰਾ
ਸਿਰ ਨਲਕੇ ਥੱਲੇ ਨਹੀਂ ਗੱਡੀ ਥੱਲੇ ਆਇਆ ਹੋਇਆ ਏ।

(ਪਿਛਲੇ ਦਰਵਾਜ਼ੇ ਬਾਣੀ ਜਾਂਦਾ ਹੈ।)

ਨੌਕਰ : (ਆਪਣੇ ਆਪ ਵਿਚ) ਮਾਲਕ ਕਹਿੰਦੇ ਨੇ ਕਿ ਚੁਸਤੀ ਵਿਖਾਵਾਂ,
ਕਾਗਜ਼ਾਂ ਦਾ ਉਥਲ ਪੁਥਲ ਕਰਾਂ। ਕੰਮ ਵਿਚ ਚੁਸਤੀ ਵਿਖਾਉਣੀ
ਇਸ ਦਫ਼ਤਰ ਜਾਂ ਇਸ ਦਫ਼ਤਰ ਵਾਲਿਆਂ ਦੇ ਸੁਭਾ ਵਿਚ ਨਹੀਂ।
ਬੁੱਢੇ ਮੁਨਸ਼ੀ ਕੋਲੋਂ ਇਹ ਨਾਟਕ ਨਹੀਂ ਹੋਣਾ। ਉਸਦੀਆਂ ਗੋਡਿਆਂ
ਦੀਆਂ ਚੂੜੀਆਂ ਅੱਗੇ ਹੀ ਘਸੀਆਂ ਹੋਈਆਂ ਨੇ। ਹਾਂ ਇਹ ਕਰ
ਸਕਦਾ ਕਿ ਜਿਹੜਾ ਕਿਤਾਬਾਂ ਉੱਤੇ ਘੱਟਾ ਚੜ੍ਹਿਆ ਹੋਇਆ ਏ
ਉਹ ਲਾਹ ਸਕਦਾ।

(ਮੰਨਾਂ ਬੀਵੀ ਦੋਲੋਂ ਬਾਹਰੋਂ ਆਉਂਦੇ ਹਨ।)

ਆਂਟੀ : ਨਹੀਂ ਅੱਜ ਤਾਂ ਤੁਹਾਨੂੰ ਚੱਲਣਾ ਹੀ ਪਵੇਗਾ, ਇਨ੍ਹਾਂ ਵੀ ਕੰਮ ਕੀ
ਹੋਇਆ। ਜੇ ਚਾਰ ਚਿਠੀਆਂ ਅੱਜ ਨਾ ਗਈਆਂ ਤਾਂ ਕੰਪਨੀ ਨਹੀਂ
ਟੁੱਟ ਚੱਲੀ।

ਕਵਿਬਲ : ਭਲੀਏ ਲੋਕੇ ਤੂੰ ਕੰਪਨੀ ਦੇ ਕੰਮ ਨਹੀਂ ਸਮਝੇਂਗੀ। ਲੂਸੀ ਤੁਹਾਡੇ
ਨਾਲ ਚਲੇਗੀ। (ਨੌਕਰ ਨੂੰ ਬਾਹਰ ਜਾਂਦਿਆਂ ਵੇਖ ਕੇ) ਤੂੰ ਹੁਣ
ਕਿਧਰ ਤੁਰ ਪਿਆ ਏਂ?

ਨੌਕਰ : ਜੀ ਨਲਕੇ ਥੱਲੇ ਸਿਰ ਦੇਣ।

ਆਂਟੀ : ਨਲਕੇ ਥੱਲੇ ਸਿਰ ਦੇਣ ?

ਕਵਿਬਲ : ਕੰਮ ਬਹੁਤ ਏ, ਤੇ ਇਹਦਾ ਖਿਆਲ ਏ ਕਿ ਇਹ ਤਾਜ਼ਾ ਢੱਮ ਹੋ
ਆਏ, ਕਿਉਂ ਠੀਕ ਏ ਨਾ ਵੈਨਮ ?

ਨੌਕਰ : ਇਸ ਵਿਚ ਸ਼ਕ ਵੀ ਕੀ ਹੋ ਸਕਦਾ ਏ ?

(ਲੂਸੀ ਦਰਵਾਜ਼ੇ ਦੇ ਅੰਦਰੋਂ ਹੀ ਥੱਲਦੀ ਆਉਂਦੀ ਹੈ।)

ਲੂਸੀ : ਨਹੀਂ, ਮੈਂ ਨਹੀਂ ਜਾਣਾ।

ਕਵਿਬਲ : ਬੇਟੀ ਬਾਜ਼ਾਰ ਨਾ ਜਾ ਆਂਟੀ ਨਾਲ ਪਾਰਕ ਤੱਕ ਹੋ ਆ।

ਲੂਸੀ : ਨਹੀਂ, ਅੰਕਲ ਮੈਂ ਨਹੀਂ ਚਲੀ, ਮਤਲਬ ਕਿ ਮੈਂ ਨਹੀਂ ਜਾ ਸਕਦੀ।

ਆਂਟੀ : ਨਹੀਂ ਜਾ ਸਕਦੀ ? ਕੀ ਤੈਨੂੰ ਵੀ ਆਪਣੇ ਅੰਕਲ ਵਾਂਗੂ ਕੋਈ ਕੰਮ
ਆ ਪਿਆ ਏ ?

ਲੂਸੀ : ਕੰਮ ਨਹੀਂ ਆ ਪਿਆ, ਪਰ ਮੈਂ ਇਸ ਮੂਡ ਵਿਚ ਨਹੀਂ ਕਿ ਆਪਣਾ
ਵਕਤ ਕੁਝ ਮੂਰਖਾਂ ਵਿਚ ਲੰਘਾਵਾਂ।

ਆਂਟੀ : ਤਾਂ ਮੂਡ ਤਾਂ ਮੇਰਾ ਵੀ ਨਹੀਂ, ਪਰ ਤੈਨੂੰ ਇਹ ਕਿਥੋਂ ਸੁਝਿਆ ਕਿ
ਸਾਡੀ ਸੰਗਤ ਉਥੇ ਮੂਰਖਾਂ ਨਾਲ ਹੀ ਹੋਵੇਗੀ।

ਲੂਸੀ : (ਪਾਸੇ) ਆਂਟੀ ਪੁਛਦੇ ਨੇ ਕਿ ਕਿਥੋਂ ਸੁਝਿਆ ? ਕੀ ਕੋਈ ਸਿਆਣਾ
ਐਸੀ ਸਥਿਤੀ ਦੇ ਨੇੜੇ ਆਏਗਾ, ਜਿਸ ਜਵਾਨ ਹੱਥ ਚੁਮਣ ਲਈ
ਰਸਹੀਣ ਬੁੱਢੇ ਬੁਲ੍ਹਾਂ ਨੂੰ ਵੀ ਆਪਣਾ ਚੁਮਣ ਦੇਣਾ ਪਵੇ। (ਉੱਚੀ)
ਆਂਟੀ ਅਸਲ ਵਿਚ ਗੱਲ ਏ ਕਿ ਮੇਰੀ ਤਬੀਅਤ ਠੀਕ ਨਹੀਂ।

ਆਂਟੀ : ਤਬੀਅਤ ਤਾਂ ਤੇਰੀ ਚੰਗੀ ਭਲੀ ਲਗਦੀ ਏ। ਤੇਰੇ ਚਿਹਰੇ 'ਤੇ ਕੋਈ
ਤਬੀਅਤ ਖਰਾਬ ਦੇ ਨਿਸ਼ਾਨ ਨਹੀਂ।

ਲੂਸੀ : ਆਂਟੀ ਮੇਰਾ ਜੀਅ ਠੀਕ ਨਹੀਂ।

ਆਂਟੀ : (ਪਾਸੇ) ਇਹਦਾ ਜੀ ਕਿਉਂ ਨਹੀਂ ਠੀਕ ? ਉਹੋ ਹੀ ਗੱਲ ਹੋ ਗਈ
ਲਗਦੀ (ਉੱਚੀ) ਅੱਛਾ ਬੇਟੀ ਤੂੰ ਜਾ ਕੇ ਆਰਾਮ ਕਰ ਮੈਂ ਤੇਰੇ ਅੰਕਲ
ਨੂੰ ਨਾਲ ਲੈ ਜਾਵਾਂਗੀ। ਜੇਕਰ ਕੋਈ ਇਮਲੀ ਵਰੈਰਾ ਦੀ ਲੋੜ ਹੋਵੇ
ਤਾਂ ਢੱਸੀ।

(ਕੁੜੀ ਨੂੰ ਅੰਦਰ ਲੈ ਕੇ ਜਾਂਦੀ ਹੈ।)

ਕਵਿਬਲ : (ਪਾਸੇ) ਮਾਰੇ ਗਏ। ਲੂਸੀ ਨਾਲ ਨਹੀਂ ਜਾਣਾ ਚਾਹੁੰਦੀ ਤੇ ਸ੍ਰੀਮਤੀ
ਜੀ ਮੇਰੇ ਤੋਂ ਬਗੈਰ ਇਥੋਂ ਕਦਮ ਨਹੀਂ ਚੁੱਕਣਾ ਚਾਹੁੰਦੇ। ਹਰ ਅੰਰਤ
ਚਾਹੁੰਦੀ ਏ ਕਿ ਉਹਦੀ ਅਰਦਲ ਵਿਚ ਕੋਈ ਨਾ ਕੋਈ ਜ਼ਰੂਰ ਰਹੇ।

(ਨੌਕਰ ਆਉਂਦਾ ਹੋਇਆ ਜਿਸ ਦਾ ਸਿਰ ਗਿੱਲਾ ਹੈ।)

ਨੌਕਰ : ਜੀ ਮਿਸਟਰ ਫੈਕਲੈਸ ਨੇ ਕਿਹਾ ਕਿ ਮੈਂ ਤੁਹਾਨੂੰ ਯਾਦ ਕਰਵਾ ਦੇਵਾਂ

ਕਿ ਉਹ ਕੁਝ ਸਮੇਂ ਤੋਂ ਬਾਹਰ ਬੈਠਾ ਤੁਹਾਡੀ ਉਡੀਕ ਕਰ ਰਿਹਾ ਹੈ। ਤੇ ਤੁਹਾਡੀ ਜਾਣਕਾਰੀ ਲਈ ਮੈਂ ਇਹ ਇਤਲਾਹ ਦੇਣੀ ਵੀ ਜ਼ਰੂਰੀ ਸਮਝਦਾ ਹਾਂ ਕਿ ਇਕ ਹੋਰ ਸਾਹਿਬ ਵੀ ਇਸ ਮਿਸ਼ਨ 'ਤੇ ਤੁਹਾਡੀ ਉਡੀਕ ਕਰ ਰਹੇ ਹਨ।

ਕਵਿਬਲ : ਉਹਨਾਂ ਨੂੰ ਕਿਸੇ ਤਰ੍ਹਾਂ ਦਫਾ ਕਰ ਦੇਣਾ ਸੀ।

ਨੌਕਰ : ਇਹ ਕੋਈ ਸਰਕਾਰੀ ਦਫਤਰ ਨਹੀਂ ਸੀ। ਜਿਥੇ ਮਰਜ਼ੀ ਨਾਲ ਆਏ ਹੋਏ ਨੂੰ ਦਫਾ ਕਰ ਦਿੱਤਾ ਜਾਏ। ਨਾਲੇ ਉਹ ਕਹਿੰਦੇ ਨੇ ਕਿ ਉਹ ਦਫਾ ਹੋਣ ਲਈ ਨਹੀਂ ਆਏ—(ਪਾਸੇ) ਮੈਂ ਉਨ੍ਹਾਂ ਨੂੰ ਦਫਾ ਕਿਸ ਤਰ੍ਹਾਂ ਕਰ ਦੇਵਾਂ, ਇਕ ਇਕ ਰੁਪਿਆ ਤਾਂ ਦੋਨਾਂ ਕੋਲੋਂ ਮੈਂ ਹੁਣ ਤੱਕ ਝਾੜ ਬੈਠਾ ਹਾਂ।

ਕਵਿਬਲ : ਹਾਂ ਤੂੰ ਕਹਿੰਦਾ ਕਿ ਉਹ ਦਫਾ ਹੋਣ ਲਈ ਨਹੀਂ ਆਏ, ਅਤੇ ਹੈ ਵੀ ਦੋ ਹਨ।

ਨੌਕਰ : ਜੀ।

ਕਵਿਬਲ : ਤਾਂ ਠੀਕ ਏ, ਨੌਕਰੀ ਦੇ ਝਾਂਸੇ ਵਿਚ ਇਕ ਨੂੰ ਲੂਸੀ ਦੇ ਸਪੂਰਦ ਕੀਤਾ ਜਾ ਸਕਦਾ ਹੈ ਤੇ ਦੂਜੇ ਨਾਲ ਲੂਸੀ ਦੀ ਆਂਟੀ ਹਾਲ ਦੀ ਘੜੀ ਦਿਲ ਚਰਚਾਵਾ ਕਰ ਸਕਦੀ ਏ। ਹਾਂ ਤੇ ਵੈਲਮ, ਤੂੰ ਦੋਹਾਂ ਨੂੰ ਮਿਲਿਆ ਏ। ਸ਼ਕਲ ਸੀਰਤ ਯਨੀ ਕਿ ਉਹਨਾਂ ਦੀ ਸ਼ਖਸੀਅਤ ਕਿਹੋ ਜਿਹਾ ਪ੍ਰਭਾਵ ਪਾਉਂਦੀ ਏ।

ਨੌਕਰ : ਦੋਨਾਂ ਦਾ ਇਕੋ ਜਿਹਾ ਪ੍ਰਭਾਵ ਏ (ਪਾਸੇ) ਮੈਂ ਦੋਨਾਂ ਕੋਲੋਂ ਇਕੋ ਜਿਹਾ ਇਕ ਇਕ ਰੁਪਿਆ ਲਿਆ ਏ।

ਕਵਿਬਲ : ਨਹੀਂ, ਵੱਖਤਾ ਮੇਰਾ ਮਤਲਬ ਏ ਕਿ ਜੇਕਰ ਇਕ ਦੇ ਹੱਥ ਮੈਂ ਲੂਸੀ ਦਾ ਹੱਥ ਦੇਣਾ ਹੋਵੇ ਤਾਂ ਉਹਨਾਂ ਵਿਚੋਂ ਕੌਣ ਫਿਟ ਹੋਵੇਗਾ।

ਨੌਕਰ : ਮੇਰਾ ਖਿਆਲ ਏ ਜੀ, ਹਰੇ ਸੂਟ ਵਾਲਾ ਨਿੱਕੀ ਮਾਲਕਣ ਨੂੰ ਠੀਕ ਲੱਗ ਸਕੇਗਾ।

ਕਵਿਬਲ : ਦੂਜੇ ਵਿਚ ਕੀ ਨੁਕਸ ਏ ?

ਨੌਕਰ : ਜੀ, ਉਹ ਥੋੜਾ ਜਿਹਾ ਫੁੱਕੀ ਲੱਗਦਾ ਏ। ਤੇ ਗਲਾਂ ਵੀ ਬਹੁਤੀਆਂ ਕਰਦਾ ਏ।

ਕਵਿਬਲ : ਫੇਰ ਤੇ ਮੇਰਾ ਖਿਆਲ ਏ ਕਿ ਲੂਸੀ ਦੀ ਆਂਟੀ ਉਤੇ ਉਹ ਪੂਰਾ ਅਸਰ ਪਾ ਸਕੇਗਾ। ਕਿਉਂਕਿ ਆਪਣੇ ਵਰਗੀਆਂ ਆਦਤਾਂ ਵਾਲਾ ਬੰਦਾ ਉਹਨੂੰ ਨਿਰਸੰਦੇਹ ਚੰਗਾ ਲਗੇਗਾ। ਤੂੰ ਪਹਿਲੇ ਉਸਨੂੰ ਬੁਲਾ। ਮੈਂ ਲੂਸੀ ਦੀ ਆਂਟੀ ਨੂੰ ਭੇਜਦਾ ਹਾਂ ਤੇ ਆਪ ਦਰਵਾਜ਼ੇ ਪਿਛੇ ਰਹਾਂਗਾ। ਇਹ ਵੀ ਚੰਗਾ ਸ਼ਗਨ ਰਹੇਗਾ ਕਿ ਦੋਨੋਂ ਇਕ ਦੂਜੇ ਦੀ ਕਿਸ ਤਰ੍ਹਾਂ

ਹਵਾ ਬਾੜੀ ਕਰਦੇ ਨੇ। ਹਾਂ ਤੇ ਵੈਲਮ ਦੂਜੇ ਦਾ ਕੀ ਨਾਂ ਦੱਸਿਆ
ਏਤੂ ?

ਨੌਕਰ : ਜੀ ਵਾਇਲਡਕੋਟ।

ਕਵਿਬਲ : ਹਾਂ ਵਾਇਲਡਕੋਟ ਨੂੰ ਇਹ ਗੱਲ ਕਿਸੇ ਤਰ੍ਹਾਂ ਸਮਝਾ ਦੇ ਕਿ ਜੇਕਰ
ਉਹਨੇ ਇਹ ਨੌਕਰੀ ਲੈਣੀ ਏ ਤਾਂਕਿਸੇ ਤਰ੍ਹਾਂ ਲੂਸੀ ਦੇ ਦਿਲ ਵਿਚ
ਆਪਣੀ ਥਾਂ ਬਣਾ ਲਵੇ। ਤੇ ਇਹ ਥਾਂ ਬਨਾਉਣ ਲਈ ਉਹਨੂੰ
ਚਾਹੀਦਾ ਹੈ ਕਿ ਬੜੇ ਹੌਸਲੇ ਅਤੇ ਵਿਸ਼ਵਾਸ ਨਾਲ ਪਹਿਲਾ ਹਮਲਾ
ਕਰੇ।

ਨੌਕਰ : ਇਹ ਜੀ ਤੁਸੀਂ ਮੇਰੇ 'ਤੇ ਛੱਡ ਦੇਵੇ। ਕਿਸੇ ਮੁਠਿਆਰ ਦਾ ਦਿਲ ਕਿਸ
ਤਰ੍ਹਾਂ ਸੋਹੀਦਾ ਏ, ਇਹਦੇ ਬਾਰੇ ਮੇਰਾ ਖਿਆਲ ਏ ਕਿ ਮੈਂ ਮਿਸਟਰ
ਵਾਈਲਡਕੋਟ ਨੂੰ ਚੰਗੀ ਤਰ੍ਹਾਂ ਸਮਝਾ ਸਕਾਂਗਾ।

ਕਵਿਬਲ : ਬਸ ਠੀਕ ਏ।

(ਨੌਕਰ ਜਾਂਦਾ ਹੈ।)

ਕਵਿਬਲ : ਹੁਣ ਮੇਰੇ ਮੰਨ ਨੂੰ ਕੁਝ ਸ਼ਾਂਤੀ ਹੋਈ ਏ। ਵਾਇਲਡਕੋਟ ਇਥੇ ਦਫਤਰ
ਰਹੇਗਾ ਤੇ ਲੂਸੀ ਦਾ ਮਸਲਾ ਹੱਲ ਹੋਏਗਾ। ਤੇ ਦੂਜਾ ਭਲਾ ਲੋਕ
ਪਾਰਕ ਵਿਚ ਲੂਸੀ ਦੀ ਆਂਟੀ ਨਾਲ ਦਿਲ ਪਰਚਾਵਾ ਕਰੇਗਾ।
ਤੇ ਕਰਿਸਟੀ ਫੇਰ ਇਥੇ ਬਗੈਰ ਕਿਸੇ ਝਿੜਕ ਦੇ ਆ ਸਕੇਗੀ। ਚੰਗੀ
ਖੇਡ ਰਹੇਗੀ ਸਾਰੀ। ਤੇ ਇਸ ਖੇਡ ਦਾ ਪਹਿਲਾ ਖਿਡਾਰੀ ਆਇਆ
ਹੈ। ਮੈਂ ਉਹਲੇ ਹੋ ਜਾਂਦਾ ਹਾਂ।

(ਫੈਕਲੈਸ ਅਤੇ ਨੌਕਰ ਆਉਂਦੇ ਹਨ।)

ਫੈਕਲੈਸ : ਇਹ ਬਈ ਭਲੇ ਲੋਕਾਂ ਨੂੰ ਅਜੀਬ ਗੱਲ ਕਰਦਾ ਏਂ। ਮੈਂ ਤਾਂ ਸਿੱਧੇ
ਪਾਣੀਆਂ ਵਿਚ ਤਰਨ ਵਾਲਾ ਹਾਂ। ਤੂੰ ਮੈਨੂੰ ਇਥੇ ਕਿਸੇ ਘੁੰਮਣ
ਘੇਰੀਆਂ ਵਿਚ ਨਾ ਢੱਸਾ ਦੇਵੀਂ।

ਨੌਕਰ : ਇਹ ਕੋਈ ਘੁੰਮਣ ਘੇਰੀਆਂ ਹੀ ਬਈ। ਜਿੰਦਗੀ ਦਾ ਸਿੱਧਾ ਜਿਹਾ
ਅਸੂਲ ਏ ਕਿ ਪਤਨੀ ਦੇ ਦਿਲ ਵਿਚ ਆਪਣੀ ਥਾਂ ਬਣਾ ਲਵੇ ਅਤੇ
ਪਤੀ ਆਪੇ ਮੁਸ਼ਤਾਕ ਹੋ ਜਾਏਗਾ।

ਫੈਰਲੈਸ : ਪਤੀ ਮੁਸ਼ਤਾਕ ਹੋ ਜਾਵੇਗਾ ਕਿ ਪਤੀ ਕਮਰ ਨਾਲ ਇਕ ਪਸਤੋਲ
ਰੱਖ ਲਏਗਾ ਤੇ ਮੌਕੇ ਦੀ ਤਾਕ ਵਿਚ ਰਹੇਗਾ ਕਿ ਕਦੋਂ ਗੋਲੀ ਸੀਨੇ
ਵਿਚੋਂ ਲੰਘਾ ਦੇਵੇ।

ਨੌਕਰ : ਦੇਸ਼ ਦੇਸ਼, ਘਰ ਘਰ ਦਾ ਰਿਵਾਜ਼ ਵਖਰਾ ਵਖਰਾ ਏ, ਇਸ ਘਰ ਦਾ
ਰਿਵਾਜ਼ ਮੈਂ ਤੁਸਾਂ ਨੂੰ ਸਮਝਾ ਦਿੱਤਾ ਹੈ। ਬੱਸ ਹੌਸਲਾ ਰੱਖਣਾ ਕਿਲ੍ਹਾ
ਸਰ ਕਰਨ ਲਈ ਪਹਿਲਾ ਵਾਰ ਹੀ ਭਰਪੂਰ ਹੋਣਾ ਚਾਹੀਦਾ ਹੈ।

(ਮਾਲਕਣ ਦਾ ਖਲੁੰਚੀ ਏ)

ਫੈਕਲੈਸ : (ਪਾਸੇ) ਇਹ ਤਾਂ ਕਿਲ੍ਹਾ ਫੌਲਾਦੀ ਲਗਦਾ ਏ।

ਆਂਟੀ : (ਪਾਸੇ) ਲੂਸੀ ਤੇ ਲੂਸੀ ਦੇ ਅੰਕਲ ਸਮਝਦੇ ਨੇ ਕਿ ਮੇਰੇ ਦਿਨ ਪੁੱਗ ਗਏ ਨੇ ਉਹਨਾਂ ਨੂੰ ਕੀ ਪਤਾ ਨੌਜਵਾਨਾਂ ਵਿਚ ਹਾਲੇ ਵੀ ਮੇਰੇ ਲਈ ਇਨ੍ਹਾਂ ਤੜਪ ਏ ਕਿ ਉਹ ਸਾਰੇ ਖੱਤਰੇ ਸਹੇਤੇ ਹੋਏ ਐਨ ਉਸ ਛੱਲ ਥੱਲੇ ਆਉਂਦੇ ਹਨ ਜਿਥੇ ਉਹਨਾਂ ਨੂੰ ਪਤੀ ਦਾ ਵੀ ਡਰ ਹੈ। (ਉੱਚੀ) ਤੁਸੀਂ?

ਫੈਕਲੈਸ : ਜਨਾਬ ਮੈਂ ਤੁਹਾਡਾ ਖਾਦਮ।

ਆਂਟੀ : ਹਾਂ ਤੁਹਾਡਾ ਨਾਂ ਫੈਕਲੈਸ ਏ।

ਫੈਕਲੈਸ : ਬੰਦੇ ਲਈ ਜਿਹੜਾ ਨਾਂ ਤੁਹਾਡੇ ਮੁੱਖ ਤੋਂ ਨਿਕਲੇ ਉਹੀ ਉਹਦੇ ਲਈ ਮੁਬਾਰਿਕ ਏ।

ਆਂਟੀ : ਤੇਰੀ ਅਦਾ ਵਿਚ ਬਿੱਚ ਏ, ਤੇ ਮੈਂ ਤੇਰੇ ਹੌਸਲੇ ਦੀ ਦਾਦ ਦੇਣੋ ਨਹੀਂ ਰਹਿ ਸਕਦੀ ਕਿ ਤੂੰ ਇਥੇ ਘਰ ਵਿਚ ਆਉਣ ਦਾ ਹੌਸਲਾ ਕੀਤਾ। ਜਦੋਂ ਤੈਨੂੰ ਪਤਾ ਏ ਕਿ ਘਰ ਦਾ ਮਾਲਕ ਵੀ ਘਰ ਏ।

ਫੈਕਲੈਸ : ਬੰਦਾ ਖਤਰੇ ਸਹੇਤੇ ਦਾ ਆਦੀ ਏ। ਇਹ ਤਾਂ ਤੁਹਾਡੀ ਮਿਹਰਬਾਨੀ ਤੱਕਣੀ ਵਿਚ ਬੰਦੇ ਨੇ ਕੁਝ ਇਸ਼ਾਰਾ ਪਾਇਆ ਤੇ ਇਥੇ ਆਉਣ ਦਾ ਹੌਸਲਾ ਕੀਤਾ।

ਆਂਟੀ : (ਪਾਸੇ) ਮੈਂ ਤਾਂ ਇਸ ਨੂੰ ਦੇਖਿਆ ਨਹੀਂ ਤੇ ਇਹ ਕਹਿੰਦਾ ਕਿ ਮੈਂ ਕਤਲ ਹੋਇਆ ਹਾਂ (ਉੱਚੀ) ਦੇਖੋ ਭਲੇ ਨੌਜਵਾਨ ਲੋਕਾਂ ਨੂੰ ਦੇਖ ਕੇ ਮੁਸਕਰਾਨਾ ਮੇਰੀ ਆਦਤ ਏ। ਤੇ ਕਿਸੇ ਵੇਲੇ ਕਿਸੇ ਮੁਸਕਰਾਹਟ ਦੀ ਸ਼ਾਇਦ ਤੁਹਾਨੂੰ ਗਲਤ ਫਾਗੀਤੀ ਹੋਈ ਏ।

ਫੈਕਲੈਸ : ਬੰਦਾ ਮੁਸਕਰਾਹਟ ਮੁਸਕਰਾਹਟ ਵਿਚ ਫਰਕ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤੁਹਾਡੇ ਨਾਲ ਤੁਹਾਡੀ ਭੈਣ ਸੀ ਸ਼ਾਇਦ।

ਆਂਟੀ : (ਪਾਸੇ) ਤੇ ਇਹ ਲੂਸੀ ਨੂੰ ਮੇਰੀ ਭੈਣ ਸਮਝਦਾ ਏ। ਅਸਲ ਵਿਚ ਜਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਕਾਇਮ ਰੱਖਿਆ ਹੋਇਆ ਹੈ। ਮੇਰਾ ਪੂਰਾ ਹੱਕ ਬਣਦਾ ਹੈ ਕਿ ਮੈਂ ਆਂਟੀ ਨਾ ਦਿਸਾਂ ਸਗੋਂ ਭੈਣ ਹੀ ਦਿਸਾਂ... (ਉੱਚੀ) ਹਾਂ ਤੁਸੀਂ ਮੇਰੀ ਭੈਣ ਦੀ ਗੱਲ ਕਰ ਰਹੇ ਸਹੀ।

ਫੈਕਲੈਸ : ਜੀ ਮੈਂ ਮੁਸਕਰਾਹਟ ਮੁਸਕਰਾਹਟ ਦੇ ਫਰਕ ਦੀ ਗੱਲ ਕਰ ਰਿਹਾ ਸਾਂ। ਇਕ ਮੁਸਕਨੀ ਤਬਾਹੀ ਏ ਤੇ ਕਿ ਮੁਸਕਣੀ ਆਪੇ ਆਪ ਵਿਚ ਸੀਮਤ ਏ। ਉਮਰ ਵਿਚ ਤੁਹਾਡੇ ਉਨੀ-ਵੀਹ ਦਾ ਹੀ ਫਰਕ ਹੀ ਹੈ-ਪਰ

ਆਂਟੀ : ਪਰ ਕੀ?

ਫੈਕਲੈਸ : ਗੁਸਤਾਖੀ ਮਾਫ - ਤੁਸੀਂ - ਤੁਸੀਂ - ਤੁਸੀਂ ਹੀ ਹੋ
(ਉਹ ਸ਼ਰਮਾਕੇ ਨਾਲ ਹੁੰਦੀ ਹੈ।)

ਫੈਕਲੈਸ : ਬੰਦੇ ਨੇ ਅੱਜ ਤੁਸਾਂ ਨੂੰ ਸਵੇਰੇ ਪਾਰਕ ਵਿਚ ਨਾ ਦੇਖਿਆ ਤੇ ਬਹੁਤ
ਬੇਚੈਨ ਹੋਇਆ ਤਾਂ ਇਹ ਜਾਣ ਲਈ ਇਥੇ ਹਾਜ਼ਰ ਹੋਇਆ ਕਿ
ਦੁਸ਼ਮਣਾਂ ਦੀ ਤਬੀਅਤ ਕਿਧਰੇ ਨਾਸ਼ਾਜ਼ ਤੇ ਨਹੀਂ।

ਆਂਟੀ : ਮੈਂ ਜਾਣਾ ਸੀ ਪਰ ਲੂਸੀ ਯਨੀ ਕਿ ਮੇਰੀ ਕਜ਼ਨ ਅੱਜ ਠੀਕ ਨਹੀਂ
ਸੀ ਤੇ ਮੇਰੇ ਪਤੀ ਦੇਵ...

ਫੈਕਲੈਸ : ਉਹ ਪਤੀ ਤੁਹਾਡੇ ਨਾਲ ਨਹੀਂ ਸਨ ਜਾ ਸਕੇ। ਅਸਲ ਵਿਚ
ਗੁਸਤਾਖੀ ਮੁਆਫ ਹੋਵੇ ਤਾਂ ਇਕ ਗੱਲ ਕਰਨ ਦਾ ਹੌਸਲਾ ਕਰਾਂ।
ਕਿ ਰੱਬ ਨੇ ਜਿਸਨੂੰ ਹੁਸਨ ਦੀ ਦਾਤ ਦਿੱਤੀ ਹੋਵੇ ਉਹ ਕੇਵਲ ਇਕ
ਆਦਮੀ ਨਾਲ ਭਾਵ ਸਿਰਫ ਆਪਣੇ ਪਤੀ ਨਾਲ ਬਾਹਰ ਨਹੀਂ
ਜਾਂਦੀ। ਸੋ ਤੁਸੀਂ ਬੁਰਾ ਨਾ ਮਨੋ ਤਾਂ ਬੰਦਾ ਬਾਹਰ ਤੁਸਾਂ ਦੀ ਅਰਦਲ
ਵਿਚ ਜਾਣ ਲਈ ਤਿਆਰ ਹੈ। ਬੰਦੇ ਦੇ ਸਾਥ ਵਿਚ ਸ੍ਰੀਮਤੀ ਜੀ
ਬਿਲਕੁਲ ਸੁਖੀ ਹੋਣਗੇ।

ਆਂਟੀ : ਤੁਹਾਨੂੰ ਗੱਲਾਂ ਕਰਨੀਆਂ ਬੜੀਆਂ ਆਉਂਦੀਆਂ ਨੇ, ਤੇ ਖੁਸ਼ਕਿਸਮਤੀ
ਨਾਲ ਤੁਹਾਡੀਆਂ ਗੱਲਾਂ ਦਿਲਚਸਪ ਵੀ ਬੜੀਆਂ ਹਨ। ਤੇ ਮੇਰੀ
ਖੁਸ਼ੀ ਇਸ ਵਿਚ ਹੋਵੇਗੀ ਕਿ ਘੰਟਾ ਭਰ ਲਈ ਤੁਹਾਡਾ ਸਾਥ ਮਾਣਾ।

(ਮਾਲਕ ਇਕ ਪਾਸਿਓਂ ਨਿਕਲ ਕੇ।)

ਕਵਿਬਲ : (ਪਾਸੇ) ਹੁਣ ਮੇਰਾ ਸਮਾਂ ਆ ਗਿਆ ਕਿ ਮੈਂ ਜਾਹਰ ਹੋਵਾਂ ਤੇ ਇਹਨਾਂ
ਦੌਨਾਂ ਨੂੰ ਇਥੋਂ ਦਵਾ ਕਰਾਂ।

(ਬਾਹਰ ਆਉਂਦੇ ਹੋਏ।)

(ਉੱਚੀ) ਹੈ ਮੇਰੀ ਤੁਸੀਂ ਇਥੇ ਹੋ। ਬੱਸ ਥੋੜੀ ਦੇਰ, ਮੈਂ ਆਪਣਾ ਕੰਮ
ਖਤਮ ਕਰਕੇ ਤੁਹਾਡੇ ਨਾਲ ਜਾਣ ਦੇ ਕਾਬਲ ਹੋਵਾਂਗਾ।

ਆਂਟੀ : ਤੁਸੀਂ ਡੀਅਰ ਹੁਣ ਤਕਲੀਫ ਨਾ ਕਰੋ। ਇਹ ਮਿਸਟਰ ਫੈਕਲੈਸ ਬੜੇ
ਖਾਨਦਾਨੀ ਬੰਦੇ ਨੇ ਤੇ ਇਹ ਕਹਿਦੇ ਨੇ ਕਿ ਇਨ੍ਹਾਂ ਨੂੰ ਬਾਜ਼ਾਰ ਸਾਥ
ਦੇ ਕੇ ਖੁਸ਼ੀ ਹੋਵੇਗੀ।

ਫੈਕਲੈਸ : (ਪਾਸੇ) ਸੋ ਇਹ ਸ੍ਰੀਮਤੀ ਜੀ ਮੇਰਾ ਖਾਨਦਾਨ ਵੀ ਜਾਣਦੇ ਨੇ।
(ਸਾਹਮਣੇ) ਜੇ ਕਰ ਤੁਹਾਨੂੰ ਕੋਈ ਇਤਰਾਜ ਨਾ ਹੋਵੇ।

ਕਵਿਬਲ : ਮੈਨੂੰ, ਮੈਨੂੰ ਕੀ ਇਤਰਾਜ ਹੋ ਸਕਦਾ। ਇਸ ਨਿੱਕੇ ਜਿਹੇ ਕਸਬੇ ਵਿਚ
ਕੋਈ ਖਾਨਦਾਨੀ ਆਦਮੀ ਸਾਡੇ ਨਾਲ ਦੋਸਤੀ ਦਾ ਹੱਥ ਵਧਾਏ
ਤਾਂ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ? ਹਾਂ ਜੇਕਰ ਮੈਂ ਤੁਹਾਡੀ
ਕੋਈ ਸੇਵਾ ਕਰ ਸਕਾਂ। ਮਤਲਬ ਏ ਆਪਣੀ ਕੰਪਨੀ ਦਾ ਸੁਭਾਗ

ਤੁਹਾਡੇ ਵਰਗੇ ਬੰਦਿਆਂ ਦੇ ਮੇਲ ਨਾਲ ਵੱਧਾ ਸਕਾਂ ਤਾਂ ਮੈਨੂੰ ਖੁਸ਼ੀ ਹੋਵੇਗੀ।

ਫੈਕਲੈਸ : (ਪਾਸੇ) ਇਸ ਕੰਮ ਲਈ ਬੰਦਾ ਫੇਰ ਹਾਜ਼ਰ ਹੋਵੇਗਾ (ਉੱਚੀ) ਨੌਕਰੀ ਦੇ ਚੱਕਰ ਵਿਚ ਬੰਦਾ ਹਾਲੇ ਤੱਕ ਕਦੀ ਨਹੀਂ ਪਿਆ। (ਪਾਸੇ) ਉਝੰ ਬੰਦੇ ਨੂੰ ਇਸ ਦਫਤਰ ਵਿਚ ਕੰਮ ਕਰਕੇ ਖੁਸ਼ੀ ਹੋਏਗੀ ਕਿ ਉਂਕਿ ਜਦੋਂ ਮਾਲਕ ਨੂੰ ਬਹੁਤ ਜ਼ਰੂਰੀ ਕੰਮ ਪੈ ਜਾਏ ਤਾਂ ਮਾਲਕਨ ਨਾਲ ਪਾਰਕ ਵਿਚ ਜਾਣ ਦੀ ਖੁਸ਼ੀ ਬੰਦੇ ਨੂੰ ਮਿਲ ਸਕਦੀ ਏ।

ਆਂਟੀ : ਮਿਸਟਰ ਫੈਕਲੈਸ, ਫੇਰ ਤੁਸੀਂ ਆਓ। ਮੇਰਾ ਖਿਆਲ ਏ ਕਿ ਸਾਡੇ ਵਾਪਸ ਆਣ ਤਕ ਇਹ ਆਪਣਾ ਜ਼ਰੂਰੀ ਕੰਮ ਮੁਕਾ ਲੈਣਗੇ।

ਕਵਿਬਲ : (ਪਾਸੇ) ਸ੍ਰੀਮਤੀ ਜੀ ਹੁਣ ਕਾਫੀ ਸਮਝਦਾਰ ਹੋ ਗਏ ਲਗਦੇ ਨੇ (ਉੱਚੀ) ਹਾਂ ਤੁਸੀਂ ਡੀਅਰ ਜਲਦੀ ਆ ਜਾਣਾ। ਤੁਸੀਂ ਇਥੇ ਨਾ ਹੋਵੋ ਤਾਂ ਸਭ ਕੁਝ ਬੜਾ ਸੁੰਨਾ ਸੁੰਨਾ ਲਗਦਾ ਏ। (ਉਹ ਜਾਂਦੇ ਨੇ ਤੇ ਉਹ ਪਿਛੋਂ ਹੱਥ ਜੋੜਦਾ ਹੈ।) ਸ਼ੁਕਰ ਏ ਇਕ ਬਲਾ ਤਾਂ ਗਈ।

ਨੌਕਰ : ਜੀ ਹੁਕਮ ਹੋਵੇ ਤਾਂ ਮੈਂ ਦੂਸਰੇ ਉਮੀਦਵਾਰ ਨੂੰ ਅੰਦਰ ਭੇਜਾਂ ?

ਕਵਿਬਲ : ਉਹਨੂੰ ਤੂੰ ਸਭ ਕੁਝ ਚੰਗੀ ਤਰ੍ਹਾਂ ਸਮਝਾ ਦਿੱਤਾ ਏ ਨਾ ?

ਨੌਕਰ : ਜੀ ਮੈਂ ਤਾਂ ਉਹਨੂੰ ਸਮਝਾ ਦਿੱਤਾ ਏ ਨਾ ? ਪਰ ਮੈਨੂੰ ਡਰ ਏ ਕਿ ਉਹ ਔਰਤਾਂ ਦੇ ਮਾਮਲੇ ਵਿਚ ਕੋਈ ਬਹੁਤ ਹੀ ਸਮਝਿਆ ਹੋਇਆ ਏ।

ਕਵਿਬਲ : ਕੀਮਤਲਬ ?

ਨੌਕਰ : ਜੀ ਜਦੋਂ ਮੈਂ ਉਹਦੇ ਨਾਲ ਹਮਲੇ ਦੀ ਗੱਲ ਕੀਤੀ ਤਾਂ ਪੁੱਛਣ ਲੱਗਾ ਕਿ ਹਮਲਾ ਅਸਲੀ ਹੋਵੇ ਜਾਂ ਨਕਲੀ ਯਨੀ ਕਿ ਸਿਵਲਾਇਜ਼ਡ ਹੋਵੇ ਜਾਂ ਜਾਂਗਲੀ।

ਕਵਿਬਲ : ਤੇ ਤੂੰ ਕੀ ਆਖਿਆ ?

ਨੌਕਰ : ਮੈਂ ਕਿਹਾ ਕੋਈ ਵੀ ਤਰੀਕਾ ਵਰਤਿਆ ਜਾਏ ਪਰ ਹਮਲਾ ਕਾਮਯਾਬ ਹੋਵੇ ਤੇ ਉਹ ਕਹਿਣ ਲੱਗਾ ਫਿਕਰ ਨਾ ਕਰ ਇਹੋ ਜਿਹੇ ਸ਼ਿਕਾਰ ਵਿਚ ਉਹ ਨਿਸ਼ਾਨੇ ਤੋਂ ਕਦੀ ਨਹੀਂ ਚੁਕਿਆ।

ਕਵਿਬਲ : ਠੀਕ ਏ ਇਹਨਾਂ ਤੂਆ ਭਤੀਜੀ ਨੂੰ ਕਾਬੂ ਕਰਨ ਵਾਸਤੇ ਚੰਗੇ ਨਿਸ਼ਾਨੇਬਾਜ਼ਾਂ ਦੀ ਹੀ ਲੋੜ ਏ। ਤੂੰ ਹੁਣ ਲੂਸੀ ਨੂੰ ਕਿਸੇ ਬਹਾਨੇ ਅੰਦਰ ਭੇਜ ਮੈਂ ਇਕ ਪਾਸੇ ਹੋ ਕੇ ਵੱਡੇ ਬੰਦੂਕਚੀ ਦੀ ਚਾਂਦ ਮਾਰੀ ਵੇਖਦਾ ਹਾਂ। ਜੇ ਉਹਦਾ ਨਿਸ਼ਾਨਾ ਠੀਕ ਬੈਠ ਗਿਆ ਤਾਂ ਮੇਰੀ ਇਕ ਵੱਡੀ ਚਿੱਤਾ ਦੂਰ ਹੋ ਜਾਏਗੀ।

(ਵਾਇਲਡਕੋਟ ਅੰਦਰ ਆਉਂਦਾ ਹੈ।)

ਵਾਇਲਡ : (ਆਪਣੇ ਆਪ ਵਿਚ) ਜੋ ਕੁਝ ਇਸ ਸ਼ੈਤਾਨ ਦੇ ਬੱਚੇ ਨੇ ਦੱਸਿਆ।

ਜੇਕਰ ਇਹਦੇ ਵਿਚ ਪੰਜ ਫੀਸਦੀ ਗੱਲ ਵੀ ਸੱਚੀ ਹੋਏ ਤਾਂ ਬੜੀ ਹੈਰਾਨੀ ਏ। ਦੇਖੋ ਬੰਦਾ ਕਿਕੋਂ ਕਿਥੋਂ ਧੋਖਾ ਖਾਂਦਾ ਹੈ ਜਦੋਂ ਮੈਂ ਇਸਨੂੰ ਕੱਲ ਪਾਰਕ ਵਿਚ ਵੇਖਿਆ ਤਾਂ ਇਜ਼ ਲਗਦਾ ਸੀ ਕਿ ਇਸ ਕੁੜੀ ਦੇ ਮੂੰਹ ਵਿਚ ਜ਼ਬਾਨ ਨਹੀਂ ਤੇ ਇਥੇ ਇਹ ਪਿਆ ਦੱਸਦਾ ਹੈ ਕਿ ਉਹ ਦਿਲ ਦਾ ਦਰਵਾਜ਼ਾ ਵੱਡੇ ਫਾਟਕ ਵਾਂਗ ਖੋਲ੍ਹ ਕੇ ਬੈਠੀ ਹੈ ਕਿ ਕਦੋਂ ਕੋਈ ਆ ਕੇ ਅੰਦਰ ਲੰਘ ਜਾਏ।

(ਲੂਸੀ ਨੌਕਰ ਨਾਲ ਕਿਝਦੀ ਹੋਈ ਅੰਦਰ ਆਉਂਦੀ ਹੈ।)

ਲੂਸੀ : ਕਿੰਨੀ ਵਾਰੀ ਆਖਿਆ ਏ ਕਿ ਜਦੋਂ ਮੈਂ ਕੰਮ ਕਰ ਰਹੀ ਹੋਵਾਂ ਤਾਂ ਵਿਚ ਨਾ ਆਇਆ ਕਰ ਪਰ ਤੈਨੂੰ ਪਤਾ ਨਹੀਂ ਅਕਲ ਕਦੋਂ ਆਉਣੀ ਏ। (ਵਾਇਲਡਕੋਟ ਵੱਲ ਵੇਖਦੇ ਹੋਏ) (ਪਾਸੇ) ਇਹ ਮੈਂ ਕੀ ਦੇਖ ਰਹੀ ਹਾਂ? ਕੱਲ ਵਾਲਾ ਨੌਜਵਾਨ ਜਿਹੜਾ ਹੁਣੇ ਬਾਰੀ ਬੱਲੇ ਖੜਾ ਸੀ ਤੇ ਹੁਣ ਇਥੇ ਖੜਾ ਏ। ਤੇ ਇਸ ਤੋਂ ਚੰਗਾ ਮੌਕਾ ਹੋਰ ਕੀ ਹੋ ਸਕਦਾ ਏ। ਅਾਂਟੀ ਘਰੋਂ ਬਾਹਰ ਏ, ਤੇ ਅੰਕਲ ਆਪਣੇ ਕੰਮ ਵਿਚ ਦੂਸਰੇ ਕਮਰੇ ਵਿਚ ਰੁਝੇ ਹੋਏ। (ਉੱਚੀ) ਮੈਨੂੰ ਤੁਹਾਨੂੰ ਇਥੇ ਵੇਖਕੇ ਹੈਰਾਨੀ ਹੋਈ ਹੈ।

ਵਾਇਲਡਕੋਟ : ਦਿਲ ਨੂੰ ਦਿਲ ਨਾਲ ਰਾਹ ਹੁੰਦੀ ਏ ਇਹਦੇ ਵਿਚ ਹੈਰਾਨੀ ਵਾਲੀ ਕਿਹੜੀ ਗੱਲ ਏ। ਸਮਾਂ ਜਿਥੇ ਹੋਵੇ ਪਰਵਾਨੇ ਨੇ ਤਾਂ ਆਉਣਾ ਹੋਇਆ। ਚੰਨ ਜਦੋਂ ਅਕਾਸ਼ ਵਿਚ ਚਮਕੇ ਤਾਂ ਚਕੋਰ ਉਹਦੇ ਵੱਲ ਵੇਖੇਗਾ ਹੀ। ਛੁੱਲ ਜਿਥੇ ਬਗੀਚੇ ਵਿਚ ਹੋਵੇ ਤਾਂ ਭੰਵਰੇ ਨੇ।

ਲੂਸੀ : (ਪਾਸੇ) ਇਹ ਕਿਹੋ ਜਿਹੀ ਬੇਹੁਦਾ ਕਵਿਤਾ ਵਿਚ ਰੁਝ ਗਿਆ ਏ। ਇਹਨੂੰ ਚਾਹੀਦਾ ਹੈ ਕਿ ਮਤਲਬ ਦੀ ਗੱਲ ਕਰੋ। (ਉੱਚੀ) ਤੁਸਾਂ ਦੀਆਂ ਇਹਨਾਂ ਗੱਲਾਂ ਤੋਂ ਇਹ ਲਗਦਾ ਹੈ ਕਿ ਤੁਸੀਂ ਕਿਸੇ ਚੰਗੇ ਕਲਾਕਾਰਾਂ ਦੇ ਖਾਨਦਾਨ ਵਿੱਚੋਂ ਹੋ।

ਵਾਇਲਡਕੋਟ : ਆਪਣੇ ਖਾਨਦਾਨ ਵਿਚ ਹਰ ਇਕ ਵਿਅਕਤੀ ਕਲਾਕਾਰ ਏ ਤੇ ਉਹ ਕਲਾ ਹੈ ਪਿਆਰ ਦੀ। ਤੇ ਮੈਨੂੰ ਪਤਾ ਲਗਾ ਹੈ ਕਿ ਇਹੋ ਜਿਹੇ ਇਕ ਕਲਾਕਾਰ ਦੀ ਇਥੇ ਲੋੜ ਹੈ। (ਪਾਸੇ) ਆਇਆ ਤਾਂ ਮੈਂ ਕਲਰਕ ਲਈ ਹਾਂ ਤੇ ਇਹ ਕਲਾਕਾਰੀ ਬਦੋਬਦੀ ਮੇਰੇ ਜਿੰਮੇ ਪੈ ਰਹੀ ਹੈ।

ਲੂਸੀ : ਦੇਖੋ ਜੀ, ਕੰਮ ਸਾਨੂੰ ਬਹੁਤ ਹੈ ਤੇ ਸਮਾਂ ਬਿਲਕੁਲ ਬੋੜਾ ਹੈ। ਚੰਗਾ ਹੋਵੇ ਜੇਕਰ ਅਸੀਂ ਆਪਣੇ ਆਪ ਨੂੰ ਇਸ ਹਾਲਤ ਵਿਚ ਕਰ ਲਈਏ ਕਿ ਅਸੀਂ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਾਂ ਤੇ ਸਾਡੇ ਦਰਮਿਆਨ ਪਹਿਲੇ ਹੀ ਪਿਆਰ ਦੀ ਖਿੱਚ ਹੈ।

ਵਾਇਲਡਕੋਟ : ਪਹਿਲੇ ਹੀ ਪਿਆਰ ਦੀ ਖਿੱਚ ਹੈ ?

ਲੂਸੀ : ਹਾਂ ਤੇ ਅਸੀਂ ਇਹ ਸੌਚ ਲਈ ਕਿ ਉਹ ਸਮਾਂ ਆ ਗਿਆ ਹੈ ਜਿਸਦੀ
ਸਾਨੂੰ ਤਾਂਘ ਸੀ ।

ਵਾਇਲਡਕੋਟ : ਜਿਸਦੀ ਸਾਨੂੰ ਤਾਂਘ ਸੀ ।

ਲੂਸੀ : ਹਾਂ ਤੇ ਉਸ ਸਮੇਂ ਜੋ ਕੁਝ ਸਾਨੂੰ ਕਰਨਾ ਚਾਹੀਦਾ ਸੀ, ਉਹ ਹੁਣ
ਕਰ ਲੈਣਾ ਚਾਹੀਦਾ ਏ ।

ਵਾਇਲਡਕੋਟ : ਮੈਂ ਤੁਹਾਡਾ ਮਤਲਬ ਨਹੀਂ ਸਮਝ ਸਕਿਆ ।

ਲੂਸੀ : ਮਤਲਬ ਕਿ ਸਾਨੂੰ ਪਿਆਰ ਦੀ ਉਹ ਕਾਰਵਾਈ ਕਰਨੀ ਚਾਹੀਦੀ
ਏ ਜੋ ਇਕ ਜਵਾਨ ਕੁੜੀ ਤੇ ਮਰਦ ਕਰਦੇ ਹਨ । ਜੋ ਆਪਸ ਵਿਚ
ਪਿਆਰ ਕਰਦੇ ਹੋਣ ।

ਵਾਇਲਡਕੋਟ : (ਪਾਸੇ) ਇਹ ਤਾਂ ਉਹ ਹਰਾਮਜਾਦੇ ਚਪੜਾਸੀ ਨੇ ਜੋ ਕੁਝ ਦੱਸਿਆ
ਸੀ ਉਸ ਤੋਂ ਕਿਤੇ ਵੱਧ ਉਤਾਰਲੀ ਏ । ਪਰ ਬਚੂ ਵੇਖੀਂ ਐਵੇਂ ਫਸ
ਨਾ ਜਾਣੀ ਕਿਧਰੇ ਲੈਣੇ ਦੇ ਦੇਣੇ ਪੈਣ । (ਉੱਚੀ) ਮੈਂ ਤੁਹਾਡੇ ਨਾਲ
ਬਿਲਕੁਲ ਸਹਿਮਤ ਹਾਂ ਕਿ ਸਾਨੂੰ ਉਹ ਕੁਝ ਕਰਨਾ ਚਾਹੀਦਾ ਹੈ
ਜੋ ਦੋ ਪਿਆਰ ਕਰਨ ਵਾਲੇ ਕਰਦੇ ਹੁੰਦੇ ਨੇ ।

ਲੂਸੀ : (ਪਾਸੇ) ਇਹ ਤਾਂ ਕਿਸੇ ਬੇਵਕੂਫ ਨਾਲ ਪਾਲਾ ਪੈ ਗਿਆ ਹੈ । ਗੱਲਾਂ
ਬਹੁਤੀਆਂ ਕਰਦਾ ਹੈ ਕੰਮ ਥੋੜਾ ।

(ਅੰਕਲ ਨੂੰ ਅੰਦਰੋਂ ਨਿੱਛ ਆ ਜਾਂਦੀ ਹੈ । ਤੇ ਉਹ ਬਾਹਰ ਆ
ਜਾਂਦਾ ਹੈ ।)

ਕਵਿਬਲ : ਹਾਂ ਤੇ ਇਹ ਗਲਾਂ ਬਹੁਤੀਆਂ ਕਰਦਾ ਏ ਤੇ ਕੰਮ ਥੋੜਾ ।

ਲੂਸੀ : ਕੌਣ ਅੰਕਲ ?

ਕਵਿਬਲ : ਇਹ ਵੈਨਮ ਦਾ ਬੱਚਾ ... ਮੈਂ ਆਇਆ ਇਕ ਮਿਟ ... ਹੈਟ ਲੈ ਆਵਾਂ
ਫੇਰ ਮੈਂ ਬਾਹਰ ਜਾਣਾ ਏ ।

ਵਾਇਲਡਕੋਟ : ਤੁਹਾਡੇ ਅੰਕਲ ?

ਲੂਸੀ : ਹਾਂ ।

ਵਾਇਲਡਕੋਟ : ਤੇ ਇਹ ਬਾਹਰ ਜਾ ਰਹੇ ਹਨ ।

ਲੂਸੀ : ਹਾਂ, ਕਿਉਂ ? ਚੰਗਾ ਏ ਫੇਰ ਸਾਨੂੰ ਪੂਰਾ ਸਮਾਂ ਮਿਲ ਜਾਏਗਾ ।

ਵਾਇਲਡਕੋਟ : ਪਰ ਮੈਂ ਮੈਂ ।

ਲੂਸੀ : ਮੈਂ ਕੀ ?

ਵਾਇਲਡਕੋਟ : ਮੈਂ ਤੁਹਾਡੇ ਅੰਕਲ ਨੂੰ ਮਿਲਣਾ ਹੈ ।

ਲੂਸੀ : ਕਿਉਂ ?

ਵਾਇਲਡਕੋਟ : ਉਹਨਾਂ ਕੋਲ ਇਕ ਨੌਕਰੀ ਖਾਲੀ ਹੈ ।

ਲੂਸੀ : ਤੇ ਤਾਂ ਤੁਸੀਂ ਇਥੇ ਨੌਕਰੀ ਦੀ ਤਲਾਸ਼ ਵਿਚ ਆਏ ਸੀ ?

ਵਾਇਲਡਕੋਟ : ਆਏ ਤਾਂ ਨੌਕਰੀ ਦੀ ਤਲਾਸ਼ ਵਿਚ ਸਾਂ... ਅਗੇ ਤੁਹਾਡੇ ਨੌਕਰ
ਨੇ ਦੱਸਿਆ ਕਿ ਇਥੇ ਇਕ ਹੋਰ ਥਾਂ ਖਾਲੀ ਏ।

ਲੂਸੀ : ਹੋਰ ਥਾਂ ?

ਵਾਇਲਡਕੋਟ : ਮਤਲਬ ਇਹ ਹੈ ਕਿ ਤੁਹਾਡੇ ਦਿਲ ਦੀ ਇਕ ਨੁੱਕਰ ਵਿਚ।

ਲੂਸੀ : (ਪਾਸੇ) ਉਹ ਥਾਂ 'ਤੇ ਖਾਲੀ ਏ ਪਰ ਤੂੰ ਭਰਨ ਜੋਗਾ ਵੀ ਹੋਵੇਂ। ਉਂਝ
ਬੰਦਾ ਨੇਕ ਤੇ ਸਾਫ਼ ਦਿਲ ਲਗਦਾ ਏ। ਜੇਕਰ ਅੰਕਲ ਇਸ ਨੂੰ ਇਥੇ
ਥਾਂ ਦੇਣ ਤਾਂ ਚੰਗਾ ਹੋਵੇਗਾ (ਉੱਚੀ) ਤੁਹਾਡੀਆਂ ਗੱਲਾਂ ਦਿਲਚਸਪ
ਹਨ।

ਵਾਇਲਡਕੋਟ : ਕੀ ਮੈਂ ਬੰਦਾ ਵੀ ਦਿਲਚਸਪ ਹਾਂ ?

ਲੂਸੀ : ਉਹ ਤਾਂ ਦਿਸ ਹੀ ਰਹੇ ਹੋ।

ਵਾਇਲਡਕੋਟ : ਵੈਸੇ ਤੇ ਮੈਂ ਇਸ ਕਲਰਕੀ ਦੀ ਨੌਕਰੀ ਵਾਸਤੇ ਕਦੇ ਨਾ ਆਉਂਦਾ।
ਪਰ ਆਪਣੀਆਂ ਜ਼ਮੀਨਾਂ 'ਤੇ ਦਿਲ ਨਹੀਂ ਲਗਦਾ।

ਲੂਸੀ : ਤੇ ਤੁਹਾਡੀਆਂ ਜ਼ਮੀਨਾਂ ਵੀ ਹਨ।

ਵਾਇਲਡਕੋਟ : ਜੀ ਬੰਦਾ ਖਾਨਦਾਨੀ ਜ਼ਮੀਦਾਰ ਹੈ।

ਲੂਸੀ : (ਪਾਸੇ) ਇਹ ਤੇ ਹੋਰ ਵੀ ਚੰਗਾ ਏ। (ਉੱਚੀ) ਮੈਂ ਤੁਹਾਡੀ ਸ਼ਿਫਾਰਸ਼
ਕਰਾਂਗੀ।

(ਅੰਦਰ ਜਾਂਦੀ ਹੈ।)

ਵਾਇਲਡਕੋਟ : ਇਥੇ ਕੰਮ ਬਣ ਜਾਏ ਤਾਂ ਮਜ਼ਾ ਆ ਜਾਏ ਇਸ ਨੂੰ ਕਹਿੰਦੇ ਹਨ
ਕਿ ਇਕ ਟਿੱਕਟ ਵਿਚ ਦੋ ਮਜ਼ੇ।

(ਅੰਕਲ ਤੇ ਲੂਸੀ ਅੰਦਰ ਆਉਂਦੇ ਹਨ।)

ਕਵਿਬਲ : ਹਾਂ, ਹਾਂ ਮੈਂ ਇਸ ਨੂੰ ਜਾਣਦਾ ਹਾਂ। ਇਹ ਅਵੱਲ ਦਰਜੇ ਦਾ ਲੁੱਚਾ
ਏ।

ਲੂਸੀ : ਕੌਣ ਅੰਕਲ ?

ਕਵਿਬਲ : ਇਹ ਜੋ ਸਾਹਮਣੇ ਖੜਾ ਹੈ ਮੈਂ ਇਸ ਨੂੰ ਨੌਕਰੀ ਕਿਵੇਂ ਦੇ ਸਕਦਾ
ਹਾਂ।

ਲੂਸੀ : ਪਰ ਅੰਕਲ ?

ਕਵਿਬਲ : ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਨਹੀਂ।

ਵਾਇਲਡਕੋਟ : ਤੁਸੀਂ ਜਨਾਬ ਮੈਨੂੰ ਲੁੱਚਾ ਤੇ ਬਦਮਾਸ਼ ਆਖਿਆ ਏ।

ਕਵਿਬਲ : ਉਹ ਤਾਂ ਤੁਹਾਡੀ ਸ਼ਕਲ ਤੋਂ ਨਜ਼ਰ ਆ ਰਿਹਾ ਹੈ।

ਵਾਇਲਡਕੋਟ : ਜਨਾਬ ਮੈਨੂੰ ਜੇਕਰ ਇਸ ਸੋਹਣੀ ਕੁੜੀ ਜਾਂ ਤੁਹਾਡੇ ਚਿੱਟੇ ਵਾਲਾਂ
ਦਾ ਖਿਆਲ ਨਾ ਹੁੰਦਾ ਤਾਂ... ..

ਕਵਿਬਲ : ਸੋਹਣੀ ਕੁੜੀ ਤੇ ਚਿੱਟੇ ਵਾਲ ਦੋ ਵੱਖ-ਵੱਖ ਚੀਜ਼ਾਂ ਹਨ। ਤੇ ਤੂੰ
ਜਵਾਨ ਆਪਣੇ ਦਿਲ ਵਿਚ ਫੈਸਲਾ ਕਰ ਲੈ ਕਿ ਤੈਨੂੰ ਕਿਸ ਦਾ
ਖਿਆਲ ਹੈ।

ਵਾਇਲਡਕੋਟ : ਮੈਨੂੰ, ਮੈਨੂੰ ਕਿਸੇ ਦਾ ਖਿਆਲ ਨਹੀਂ ਮੈਂ ਤਾਂ ਚੱਲਦਾ ਹਾਂ।

ਕਵਿਬਲ : ਮੇਰਾ ਖਿਆਲ ਏਕ ਜਵਾਨ ਨੂੰ ਇਥੇ ਬੁਲਾਇਆ ਨਹੀਂ ਸੀ ਗਿਆ।

ਲੂਸੀ : ਅੰਕਲ ?

(ਉਹ ਜਾਂਦਾ ਹੈ।)

ਲੂਸੀ : ਅੰਕਲ ਮੈਂ ਵੀ ਜਾਂਦੀ ਹਾਂ..

(ਜਾਂਦੀ ਹੈ।)

ਕਵਿਬਲ : ਇਹ ਮੈਨੂੰ ਪਤਾ ਏਕ ਇਸ ਨੇ ਜਾਣਾ ਹੀ ਸੀ, ਇਹ ਹੁਣ ਉਸ
ਨੂੰ ਮਨਾਏਗੀ। ਤੇ ਇਸ ਤਰ੍ਹਾਂ ਪੂਰਾ ਇਕ ਘੰਟਾ ਲੱਗ ਜਾਵੇਗਾ।
ਤੇ ਇਸ ਦੌਰਾਨ ਕਰਿਸਟੀ ਨੂੰ ਮੈਂ ਚਲਦਾ ਕਰਾਂਗਾ। ਹਾਂ ਜੇਕਰ ਉਹ
ਮੰਨ ਗਿਆ ਤੇ ਇਸ ਦਾ ਮਤਲਬ ਹੋਵੇਗਾ ਕਿ ਉਹ ਕਾਢੀ ਢੀਠ
ਹੈ। ਤੇ ਢੀਠ ਆਦਮੀ ਜਿਸਦੀ ਅਣਖ ਨਾ ਹੋਵੇ ਉਹ ਇਸ ਦੋ
ਅਸਾਮੀਆਂ ਲਈ ਮਾਫਕ ਹੈ, ਇਥੇ ਮਾਤਿਹਤ ਅਤੇ ਇਕ ਜਵਾਈ
ਤੇ ਖੁਸ਼ਕਿਸਮਤੀ ਨਾਲ ਇਹ ਦੋਨੋਂ ਅਸਾਮੀਆਂ ਇਥੇ ਖਾਲੀ ਹਨ।
ਹੁਣ ਉਹ ਕਰਿਸਟੀ ਆ ਜਾਵੇ ਸਹੀ। ਚਿੱਠੀ ਤਾਂ ਬੜੇ ਰੋਹਬ ਨਾਲ
ਲਿਖੀ ਹੋਈ ਸ੍ਰੁ, ਜੇਕਰ ਮੈਂ ਨਾ ਹੋਇਆ ਤੇ ਉਹ ਮਗਰ ਆ ਕੇ ਲੱਭ
ਲਵੇਗੀ। ਪਲੇਗ ਪਵੇ ਉਸ 'ਤੇ, ਮੈਂ ਪਤਾ ਨਹੀਂ ਕਿਉਂ ਉਸ 'ਤੇ
ਮਰਦਾਹਾਂ, ਇਸ ਉਮਰ ਵਿਚ ਮੈਨੂੰ ਦਿਲ 'ਤੇ ਕਾਬੂ ਰੱਖਣਾ ਚਾਹੀਦਾ
ਏ।

(ਨੌਕਰ ਆਉਂਦਾ ਹੈ।)

ਨੌਕਰ : ਜੀ ਸ੍ਰੀਮਤੀ ਜੀ ਆ ਗਏ ਨੇ।

ਕਵਿਬਲ : ਓਥੇ ਵੱਖਤਾ ਕਿਹੜੇ ਸ੍ਰੀਮਤੀ ਜੀ ?

ਨੌਕਰ : ਜੀ ਜਿੰਨ੍ਹਾਂ ਦੀ ਤੁਹਾਨੂੰ ਉਡੀਕ ਏ।

ਕਵਿਬਲ : ਠੀਕ ਏ, ਠੀਕ ਏ... ਹਾਂ ਤੇ ਉਹ ਜਿਸ ਬੱਘੀ 'ਤੇ ਆਈ ਉਹ ਜਾ
ਕੇ ਅਗਲੇ ਚੌਂਕ ਵਿਚ ਦਰੱਖਤ ਦੇ ਥੱਲੇ ਖਲਵਾ ਦੇ, ਇਹ ਨਾ ਹਵੇ
ਕਿ ਤੇਰੀ ਮਾਲਕਣ ਆ ਜਾਵੇ ਤੇ ਬੱਘੀ ਵੇਖ ਕੇ ਹੀ ਉਹਨੂੰ ਗਸ਼
ਪੈ ਜਾਏ। (ਪਾਸੇ) ਭਾਵੇਂ ਜੇ ਉਹ ਇਥੇ ਆ ਜਾਵੇ ਤੇ ਉਹਨੂੰ ਵੇਖ
ਕੇ ਮੈਨੂੰ ਗਸ਼ ਪੈਣ ਦਾ ਡਰ ਹੈ।

(ਕਰਿਸਟੀ ਆਉਂਦੀ ਹੈ।)

ਕਗਿਸਟੀ : ਉਹ ਡਾਰਲਿੰਗ ਤੁਸੀਂ ਇਥੇ ਹੀ ਹੋ ? ਮੈਨੂੰ ਪਤਾ ਸੀ ਕਿ ਤੁਸੀਂ ਜ਼ਰੂਰ ਹੋਵੋਗੇ ।

ਕਵਿਬਲ : ਡਾਰਲਿੰਗ ਤੁਹਾਡੀ ਚਿੱਠੀ ਮਿਲੇ ਤੇ ਅਸੀਂ ਇਥੇ ਨਾ ਹੋਈਏ (ਪਾਸੇ) ਭਾਵੇਂ ਸੱਚ ਇਹ ਹੈ ਕਿ ਤੁਹਾਨੂੰ ਮਿਲਣ ਵਾਸਤੇ ਮੈਂ ਇਥੇ ਨਹੀਂ ਸਗੋਂ ਇਸ ਕਰਕੇ ਹਾਂ ਕਿ ਮੇਰਾ ਇਥੇ ਨਾ ਹੋਣਾ ਇਕ ਵੱਡਾ ਤੁਫਾਨ ਖੜਾ ਕਰ ਸਕਦਾ ਏ । (ਉੱਚੀ) ਦਸੋਂ ਬੰਦਾ ਤੁਹਾਡੀ ਕੀ ਸੇਵਾ ਕਰ ਸਕਦਾ ਹੈ?

ਕਗਿਸਟੀ : ਡੀਅਰ ਤੁਸੀਂ ਤਾਂ ਹੋਰ ਤਰ੍ਹਾਂ ਬੋਲਦੇ ਹੋ । ਮਤਲਬ ਇਹ ਕਿ ਤੁਹਾਡੇ ਬੋਲ ਵਿਚ ਪਿਆਰ ਦਾ ਉਹ ਰਸ ਨਹੀਂ ਜਿਹੜਾ ਪਹਿਲਾਂ ਸੀ ।

ਕਵਿਬਲ : (ਪਾਸੇ) ਤੂੰ ਬਾਰ ਵਿਚ ਜਾਂ ਕਿਸੇ ਹਨੇਰੀ ਨੁਕਰ ਵਿਚ ਮਿਲਦੀ ਤਾਂ ਤੈਨੂੰ ਪਿਆਰ ਦਾ ਰਸ ਦਸਦਾ (ਉੱਚੀ) ਨਹੀਂ ਡੀਅਰ ਇਹੋ ਜਿਹੀ ਕੀ ਗੱਲ ਹੋ ਸਕਦੀ ਹੈ, ਮੈਂ ਤੇ ਇਥੇ ਹੀ ਕਿਹਾ ਹੈ ਕਿ ਦਿਨ ਦੇ ਚਿੱਟੇ ਚਾਨਣ ਵਿਚ ਜੇਕਰ ਸ੍ਰੀਮਤੀ ਜੀ ਨੇ ਇਥੇ ਆਉਣ ਦੀ ਖੇਚਲ ਕੀਤੀ ਹੈ ਤਾਂ ਜ਼ਰੂਰ ਕੋਈ ਗੱਲ ਹੋਣੀ ਹੈ ।

ਕਗਿਸਟੀ : ਤੁਸੀਂ ਮੈਨੂੰ ਇਨ੍ਹਾਂ ਸਵਾਰਬੀ ਨਾ ਸਮਝੋ, ਮੈਂ ਕਦੀ ਵੀ ਨਾ ਆਉਂਦੀ ਪਰ ਕੋਈ ਛੱਟੜ ਦਿਲ ਦਾ ਕੀ ਕਰੇ, ਜਿਹੜਾ ਆਪਣੇ ਮਹਿਰਮ ਨੂੰ ਮਿਲਣ ਲਈ ਬੇਤਾਬ ਸੀ ।

ਕਵਿਬਲ : ਚੰਗੇ ਭਾਗਾਂ ਨੂੰ ਮਹਿਰਮ ਮਹਰਮ ਲਾਉਣ ਦੇ ਕਾਬਿਲ ਏ ਕਿਉਂਕਿ ਲੂਸੀ ਅਤੇ ਉਹਦੀ ਭੂਆ ਯਨੀ ਕਿ ਮੇਰੀ ਸ੍ਰੀਮਤੀ ਇਥੇ ਨਹੀਂ ।

ਕਗਿਸਟੀ : ਹੁਣ ਡੀਅਰ, ਤੁਸੀਂ ਆਪਣੇ ਅਸਲੀ ਜਾਮੇ ਵਿਚ ਹੋ (ਪਾਸੇ) ਹੁਣ ਇਸ ਬੁੱਢੇ ਕੋਲੋਂ ਮਰਹਮ ਕਿਸੇ ਨੇ ਲਗਵਾ ਕੇ ਕੀ ਕਰਨੀ ਹੈ, ਇਹਦੀ ਤੇ ਆਪਣੇ ਦਿਲ ਦੀ ਧੜਕਣ ਮਾਲ ਗੱਡੀ ਵਾਂਗ ਛੱਕੜਾ ਹੋ ਗਈ ਏ । ਚੰਗੀ ਏ ਥੋੜਾ ਜਿਹਾ ਤ੍ਰਿਆ ਚਿੜਰ ਕਰਕੇ ਆਪਣਾ ਕੰਮ ਕੱਢਾਂ ।

ਕਵਿਬਲ : (ਪਾਸੇ) ਚੰਗਾ ਏ ਕਿ ਇਹ ਬੁੱਢੀ ਹੁਣ ਆਪਣੇ ਅਸਲੀ ਜਾਮੇ ਵਿਚ ਆ ਜਾਏ । (ਉੱਚੀ) ਬੰਦਾ ਤਾਂ ਡੀਅਰ ਤੁਹਾਡੇ ਅੱਗੇ ਕਿਸੇ ਜਾਮੇ ਵਿਚ ਯਕੀਨ ਨਹੀਂ ਰੱਖਦਾ, ਨਾ ਅਸਲੀ ਤੇ ਨਾ ਨਕਲੀ ।

ਕਗਿਸਟੀ : ਡੀਅਰ ਇਹ ਤਾਂ ਤੁਹਾਡੀ ਮੇਹਰਬਾਨੀ ਏ । ਹਾਂ ਮੈਨੂੰ ਤੁਹਾਡੇ ਗੱਚਰੇ ਇਕ ਨਿੱਕਾ ਜਿਹਾ ਕੰਮ ਯਾਦ ਆਇਆ ।

ਕਵਿਬਲ : ਤੁਸੀਂ ਨਿੱਕਾ ਕਿਉਂ ਕਹਿੰਦੇ ਹੋ, ਕੋਈ ਵੱਡਾ ਕੰਮ ਤਾਂ ਦੱਸੋ (ਪਾਸੇ) ਪਰ ਰੱਬ ਦੇ ਵਾਸਤੇ ਉਹਦੀ ਤਮੀਦ ਨਾ ਬਣੀਂ ।

ਕਗਿਸਟੀ : ਮੇਰੇ ਵਾਕਫਾਂ ਵਿਚੋਂ ਇਕ ਜਵਾਨ ਮੁੰਡਾ ਏ ।

ਕਵਿਬਲ : ਵੈਸੇ ਵਾਕਫ ਏ ਕਿ ਯਾਰ (ਪਾਸੇ) ਮੈਂ ਉਮੀਦ ਕਰਦਾ ਹਾਂ ਕਿ ਉਹ
ਸਿਰਫ ਵਾਕਫ ਹੀ ਏ ਤੇ ਇਸ ਤੋਂ ਵੱਧ।

ਕਗਿਸਟੀ : ਤੁਸੀਂ ਡੀਅਰ ਕਿਨੇ ਸ਼ਕੀ ਹੋ।

ਕਵਿਬਲ : ਉਮਰ ਦੇ ਵੱਧਦੇ ਪੜਾ ਵਿਚ ਬੰਦਾ ਸ਼ਕੀ ਹੋ ਜਾਂਦਾ ਏ ਤੇ ਖਾਸ ਕਰਕੇ
ਪਿਆਰ ਦੇ ਮਾਮਲੇ ਵਿਚ।

ਕਗਿਸਟੀ : ਤੁਸੀਂ ਜਦੋਂ ਆਪਣੇ ਕੰਮ ਵਿਚ ਬਹੁਤੇ ਰੁੱਝੇ ਹੋਵੋ ਤਾਂ ਉਹ ਨੇਕ
ਇਨਸਾਨ ਮੈਨੂੰ ਕਵਿਤਾ ਸੁਣਾ ਕੇ ਮੇਰਾ ਦਿਲ ਲਾਈ ਰੱਖਦਾ ਏ।

ਕਵਿਬਲ : ਕਵਿਤਾ ਸੁਣਾ ਕੇ (ਪਾਸੇ) ਉਸ ਨੌਜਵਾਨ ਦੇ ਹੱਸਲੇ ਦੀ ਦਾਦ
ਦਿੰਦਾ ਹਾਂ ਜਿਹੜਾ ਇਸ ਫਾਫਾਂ ਨੂੰ ਕਵਿਤਾ ਸੁਣਾ ਕੇ ਆਪਣਾ
ਵੱਕਤ ਜਾਇਆ ਕਰਦਾ ਹੈ।

ਕਗਿਸਟੀ : ਹਾਂ ਕਵਿਤਾ ਕੀ ਸੁਣਾਉਂਦਾ ਏ, ਦਿਲ ਦੀਆਂ ਤਾਰਾਂ ਛੇੜ ਦਿੰਦਾ
ਏ।

ਕਵਿਬਲ : ਤੇ ਫੇਰ ਉਹਦੇ ਵਿਚੋਂ ਉਪਜੇ ਸੰਗੀਤ ਵਿਚ ਆਪਣੇ ਆਪ ਨੂੰ ਗਰਕ
ਕਰ ਦੇਂਦਾ ਏ।

ਕਗਿਸਟੀ : ਡੀਅਰ, ਤੁਸੀਂ ਤਾਂ ਮਜ਼ਾਕ ਵਿਚ ਗੱਲ ਲੈ ਗਏ ਹੋ।

ਕਵਿਬਲ : ਤੁਹਾਡੇ ਦਿਲ ਦੀਆਂ ਤਾਰਾਂ ਛਿੜ ਜਾਣ ਤੇ ਮੈਂ ਮਜ਼ਾਕ ਕਰਨ ਦੀ
ਜ਼ਾਰਤ ਕਰਾਂ। ਇਹ ਕਿਸ ਤਰ੍ਹਾਂ ਹੋ ਸਕਦਾ ਏ?

ਕਗਿਸਟੀ : ਮੈਂ ਸੁਣਿਆ ਏ ਤੁਹਾਡੇ ਕੋਲ ਇਕ ਆਸਾਨੀ ਦੀ ਥਾਂ ਖਾਲੀ ਹੈ।
ਕਵਿਬਲ : ਹਾਂ ਹੈ।

ਕਗਿਸਟੀ : ਉਹ ਕਵੀ ਅੱਜ ਕਲ ਮਾਲੀ ਮੁਸ਼ਕਲਾਂ ਵਿਚ ਏ।

ਕਵਿਬਲ : ਜੇ ਉਹ ਕਵੀ ਏ ਡੀਅਰ ਤਾਂ ਉਹ ਮਾਲੀ ਮੁਸ਼ਕਲਾਂ ਵਿਚ ਹੋਵੇਗਾ
ਹੀ।

ਕਗਿਸਟੀ : ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਨੂੰ ਆਪਣੇ ਕੋਲ ਰੱਖ ਲਵੋ।

ਕਵਿਬਲ : ਉਹਨੂੰ ਆਪਣੇ ਕੋਲ ਰੱਖ ਲਵਾਂ ? (ਪਾਸੇ) ਮੇਰੀ ਮਹਿਬੂਬਾਨੂੰ ਆਪਣੀ
ਕਵਿਤਾ ਦੇ ਜਾਲ ਵਿਚ ਫਸਾ ਲਵੇ ਤੇ ਮੈਂ ਉਹਨੂੰ ਆਪਣੇ ਸਿਰ
'ਤੇ ਬਿਠਾ ਲਵਾਂ।

ਕਗਿਸਟੀ : ਮੇਰਾ ਮਤਲਬ ਏ ਕਿ ਉਹ ਵਿਹਲੇ ਵਕਤ ਆਪਣੀ ਕਵਿਤਾ ਇਥੇ
ਲਿਖ ਸਕੇਗਾ।

ਕਵਿਬਲ : ਪਰ....

ਕਗਿਸਟੀ : ਪਰ, ਪਰ ਕੁਝ ਨਹੀਂ। ਮੈਂ ਤੁਹਾਨੂੰ ਡੀਅਰ ਕਦੀ ਕੋਈ ਕੰਮ ਨਹੀਂ
ਦੱਸਿਆ ਪਰ ਇਹ ਕੰਮ, ਇਹ ਕੰਮ... ?

ਨੌਕਰ : (ਕੰਨ ਵਿਚ) ਜੀ ਮਾਲਕਨ ਮੈਨੂੰ ਦੂਰੋਂ ਆਉਂਦੇ ਦਿਸੇ ਹਨ ਅਤੇ

ਉਹਨਾਂ ਦੇ ਕਦਮਾਂ ਵਿਚ ਖਾਸ ਫੁਰਤੀ ਹੈ ਜੀ।

ਕਵਿਬਲ : ਯਨੀ ਕਿ ਖਤਰਾ ਹਨੇਰੀ ਵਾਂਗ ਆ ਰਿਹਾ ਏ ?

ਕਰਿਸਟੀ : ਕੀ ਗੱਲ ਏ ਡੀਅਰ ਤੁਸੀਂ ਕਿਸ ਸੋਚ ਵਿਚ ਪੈ ਗਏ ਹੋ ?

ਕਵਿਬਲ : ਨਹੀਂ ਕੋਈ ਸੋਚ ਨਹੀਂ।

ਕਰਿਸਟੀ : ਮੈਂ ਤੁਹਾਨੂੰ ਕਦੀ ਕੋਈ ਕੰਮ ਨਹੀਂ ਦੱਸਿਆ।

ਕਵਿਬਲ : ਹਾਂ ਕਦੀ ਨਹੀਂ ਦੱਸਿਆ।

ਕਰਿਸਟੀ : ਫੇਰ ਮੇਰਾ ਇਹ ਕੰਮ ਹੋ ਜਾਏ।

ਕਵਿਬਲ : ਯਨੀ ਹੋ ਗਿਆ ਸਮਝੋ।

ਕਰਿਸਟੀ : ਸਮਝੋ ?

ਕਵਿਬਲ : ਹਾਂ ਹੋ ਹੀ ਗਿਆ, ਮੇਰਾ ਮਤਲਬ ਏ ਕਿ ਉਹ ਕਵੀ ਸੱਜਣ ਇਥੇ

ਆ ਜਾਏਗਾ। ਕੰਪਨੀ ਦੇ ਕੰਮ ਨਾਲੋਂ ਉਹ ਇਥੇ ਕਵਿਤਾ ਲਿਖੇਗਾ।

ਕਵੀ ਤੁਹਾਡੇ ਦਿਲ ਦੀਆਂ ਤਾਰਾਂ ਨੂੰ ਛੇੜੇਗਾ ਤੇ ਉਹਦੇ ਵਿਚੋਂ

ਜਿਹੜਾ ਸੰਗੀਤ ਨਿਕਲੇਗਾ ਉਹਦੀ ਲੋਅ ਵਿਚ ਉਹ... ਨਹੀਂ

ਨਹੀਂ, ਮੈਂ ਡੁਬ ਜਾਵਾਂਗਾ (ਪਸੇ) ਮੈਂ ਡੁਬ ਜਾਵਾਂਗਾ ਨਹੀਂ ਡੁਬ

ਗਿਆ ਹਾਂ। ਠੀਕ ਏ, ਠੀਕ ਏ ਤੁਹਾਡਾ ਕੰਮ ਹੋ ਗਿਆ। (ਕਦਮਾਂ

ਦੀ ਆਵਾਜ਼) ਡੀਅਰ ਤੁਸੀਂ ਜਗ ਜਲਦੀ ਇਥੇ ਪਰਦੇ ਪਿੱਛੇ ਹੋ

ਜਾਵੋ।

(ਕਰਿਸਟੀ ਪਰਦੇ ਪਿੱਛੇ ਹੋ ਜਾਂਦੀ ਹੈ ਤੇ ਆਂਟੀ ਅੰਦਰ ਆਉਂਦੀ ਹੈ।)

ਕਵਿਬਲ : (ਉਸ ਵੱਲ ਵੇਖਕੇ) ਡੀਅਰ ਤੁਸੀਂ ਬੜੀ ਜਲਦੀ ਵਾਪਸ ਆ ਗਏ।

ਆਂਟੀ : ਵਾਪਸ ਆਉਣਾ ਪਿਆ।

ਕਵਿਬਲ : ਆਉਣ ਪਿਆ ਕੀ ਮਤਲਬ ?

ਆਂਟੀ : ਡੀਅਰ ਤੁਸੀਂ ਦੱਸਿਆ ਸੀ ਕਿ ਕੰਪਨੀ ਨੇ ਹੋਰ ਅਸੀਸਟੈਂਟ ਵਾਸਤੇ
ਆਖਿਆ ਹੈ।

ਕਵਿਬਲ : ਹਾਂ।

ਆਂਟੀ : ਤੇ ਦੋ ਮਿਸਟਰ ਫੈਕਲੈਸ ਜਿਹੜੇ ਆਏ ਸਨ। ਮੈਂ ਇਹਨਾਂ ਨੂੰ
ਅਪੁਆਇਟਮੈਂਟ ਦੇ ਦਿੱਤੀ ਹੈ।

ਕਵਿਬਲ : ਤੁਸੀਂ ਅਪੁਆਇਟਮੈਂਟ ਦੇ ਦਿੱਤੀ।

ਆਂਟੀ : ਤੁਸੀਂ ਡੀਅਰ ਕੰਮਾਂ ਵਿਚ ਫਸੇ ਰਹਿਦੇ ਹੋ ਤੇ ਮੈਂ ਦੇਖਿਆ ਕਿ ਮਿਸਟਰ
ਫੈਕਲੈਸ ਦੀ ਹਾਜ਼ਰੀ ਇਥੇ ਬੜੀ ਜ਼ਰੂਰੀ ਹੈ।

ਕਵਿਬਲ : ਤੁਸੀਂ ਇਹਨਾਂ ਵਿਚ ਮੇਰਾ ਮਤਲਬ ਏ ਕਿ ਇਹਨਾਂ ਵਿਚ ਕੀ
ਵਿਸ਼ੇਸ਼ਤਾਏ ਵੇਖੀ ਹੈ ?

ਆਂਟੀ : ਮੈਂ ਵੇਖਿਆ ਏਕ ਇਹਨਾਂ ਨੂੰ ਇਸ ਗੱਲ ਦੀ ਬੜੀ ਅਕਲ ਏਕ ਕਿਹੜੀ ਗੱਲ, ਕਿਹੜੇ ਵਕਤ, ਕਿਥੇ ਕਰਨੀ ਏਕ ਤੇ ਇਹ ਖੂਬੀ ਦੁਨੀਆਂ ਵਿਚ ਬਹੁਤ ਘੱਟ ਬੰਦਿਆਂ ਨੂੰ ਏ।

ਕਵਿਬਲ : ਹੈ ਤੇ ਇਹਦੇ ਵਿਚ ਇਹ ਖਾਸ ਖੂਬ। ਉਹ ਜਾਣਦਾ ਹੈ ਕਿ ਕਿਹੜੀ ਗੱਲ ਕਿਹੜੇ ਵਕਤ ਕਿਹੜੀ ਥਾਂ ਕਰਨੀ ਏ।

ਆਂਟੀ : ਹਾਂ।

ਕਵਿਬਲ : (ਪਾਸੇ) ਇਹਦਾ ਮੈਨੂੰ ਪਤਾ ਏਕ ਉਹਨੇ ਇਹ ਆਪਣੀ ਖੂਬੀ ਕਿਸ ਤਰ੍ਹਾਂ ਜਾਹਰ ਕੀਤੀ ਹੋਈ ਏ।

ਆਂਟੀ : ਤੁਹਾਨੂੰ ਕਿੰਝ ਪਤਾ ?

ਕਵਿਬਲ : ਜੇਕਰ ਕੋਈ ਨੌਜਵਾਨ ਕਿਸੇ ਅੱਧੱਤ ਉਮਰ ਦੀ ਅੌਰਤ ਨੂੰ ਵੇਖ ਕੇ ਕਹੇ ਕਿ ਤੁਸੀਂ ਤਾਂ ਬਿਲਕੁਲ ਮੁਟਿਆਰਾਂ ਵਾਂਗ ਹੋ ਜਾਂ ਇਹ ਕਹੇ ਕਿ ਉਸਨੇ ਪਿਛਲੇ ਸਾਲ ਤੁਹਾਨੂੰ ਯੂਨੀਵਰਸਿਟੀ ਵਿਚ ਕਿਤਾਬਾਂ ਫੜੀ ਵੇਖਿਆ ਸੀ ਤਾਂ ਉਹ ਜਾਣਦਾ ਏਕ ਕਿਹੜੀ ਗੱਲ ਕਿਹੜੇ ਵਕਤ ਕਿਹੜੀ ਥਾਂ ਕਰਨੀ ਏ।

ਜੇ ਕੋਈ ਨੌਜਵਾਨ ਆਪਣੇ ਸਾਹਮਣੇ ਖੰਡਰ ਵੇਖਦਾ ਹੋਇਆ ਵੀ ਇਹ ਅਖੇ ਕਿ ਇਮਾਰਤ ਬੜੀ ਸੋਹਣੀ ਏਕ ਤਾਂ ਉਹ ਜਾਣਦਾ ਏਕ ਕਿਹੜੀ ਗੱਲ ਕਿਹੜੇ ਵਕਤ ਕਿਹੜੀ ਥਾਂ ਕਰਨੀ ਏ। ਜੇ ਕੋਈ ਨੌਜਵਾਨ ਇਕ ਅੌਰਤ ਨੂੰ ਇਹ ਯਕੀਨ ਦਿਵਾ ਦੇਵੇ ਕਿ ਜਿਤਨੇ ਸਾਲ ਉਹਨੇ ਆਪਣੀ ਪਤਨੀ ਨਾਲ ਗੁਜ਼ਾਰੇ ਹਨ ਉਹ ਜਾਇਆ ਹੀ ਕੀਤੇ ਹਨ ਤਾਂ ਉਹ ਜਾਣਦਾ ਹੈ ਕਿ ਕਿਹੜੀ ਗੱਲ ਕਿਹੜੇ ਵਕਤ ਕਿਹੜੀ ਥਾਂ ਕਰਨੀ ਏ।

ਆਂਟੀ : ਇਹੋ ਜਿਹੇ ਬੰਦਿਆਂ ਦੀ ਇਸ ਦਫਤਰ ਵਿਚ ਖਾਸ ਘਾਟ ਏ।

ਕਵਿਬਲ : ਯਨੀ ਡੀਅਰ ਤੁਹਾਡਾ ਮਤਲਬ ਏ।

ਆਂਟੀ : ਮੇਰਾ ਮਤਲਬ ਸਾਫ਼ ਏ।

ਕਵਿਬਲ : ਪਲੇਗ ਪਵੇ ਇਸ ਦਫਤਰ 'ਤੇ। ਇਕ ਅਸਿਸਟੈਂਟ ਇਥੇ ਹੁਣ ਉਹ ਆਵੇਗਾ ਜਿਹੜਾ ਜਾਣਦਾ ਹੋਵੇਗਾ ਕਿ ਕਿਹੜੀ ਗੱਲ, ਕਿਹੜੇ ਵਕਤ, ਕਿਹੜੀ ਥਾਂ ਕਰਨੀ ਏ। ਤੇ ਇਕ ਅਸਿਸਟੈਂਟ ਇਥੇ ਉਹ ਆਵੇਗਾ ਜਿਹੜਾ ਜਾਣਦਾ ਹੋਵੇਗਾ ਕਿ ਕਵਿਤਾ ਬੋਲ ਕੇ ਦਿਲ ਦੀ ਤਾਰ ਕਿਸ ਤਰ੍ਹਾਂ ਛੇੜਨੀ ਏ (ਲੂਸੀ ਆਉਂਦੀ ਏ) ਤੇ ਹੁਣ ਤੀਸਰੀ ਥਲਾ ਆਈ ਏਕ ਵੇਖੀਏ ਕਿ ਇਹਨੂੰ ਕਿਹੜੀ ਖੂਬੀ ਪਸੰਦ ਆਉਂਦੀ ਏ।

ਲੂਸੀ : ਅੰਕਲ।

ਕਵਿਬਲ : ਜੀ।

ਲੂਸੀ : ਤੁਸਾਂ ਇਸਤਿਹਾਰ ਦਿੱਤਾ ਸੀ ਕਿ ਤੁਹਾਡੇ ਇਕ ਥਾਂ ਖਾਲੀ ਏ।

ਕਵਿਬਲ : ਹਾਂ ਦਿੱਤਾ ਸੀ, ਕਿਉਂ ਤੈਨੂੰ ਕੋਈ ਇਤਗਾਜ਼ ਏ।

ਲੂਸੀ : ਨਹੀਂ ਮੈਨੂੰ ਕੋਈ ਇਤਗਾਜ਼ ਨਹੀਂ, ਮੈਂ ਤਾਂ ਸਗੋਂ ਦੱਸਣ ਲੱਗੀ ਸਾਂ ਕਿ ਮਿਸਟਰ ਵਾਇਲਡਕੋਟ ਉਹਦੇ ਲਈ ਬਹੁਤ ਯੋਗ ਉਮੀਦਵਾਰ ਨੇ।

ਕਵਿਬਲ : ਕਿਉਂ ਇਸ ਬਰਖੁਰਦਾਰ ਵਿਚ ਤੂੰ ਇਹੋ ਜਿਹੀ ਕਿਹੜੀ ਵਿਸ਼ੇਸ਼ਤਾਈ ਵੇਖੀ ਏ।

ਲੂਸੀ : ਮੈਂ ਵੇਖਿਆ ਏ ਕਿ ਇਹਨਾਂ ਨੂੰ ਇਸ ਗੱਲ ਦੀ ਬੜੀ ਸੈਨਸ ਏ ਕਿ ਕਿਹੜੀ ਗੱਲ, ਕਿਹੜੇ ਵਕਤ, ਕਿਹੜੀ ਥਾਂ ਸੁਣਨੀ ਚਾਹੀਦੀ ਏ ਤੇ ਕਿਹੜੀ ਗੱਲ ਕਿਹੜੇ ਵਕਤ ਕਿਹੜੀ ਥਾਂ ਨਹੀਂ ਸੁਣਨੀ ਚਾਹੀਦੀ, ਤੇ ਇਸ ਖੂਬੀ ਦੀ ਅੰਕਲ ਤੁਹਾਡੇ ਦਫਤਰ ਵਿਚ ਬਹੁਤ ਲੋੜ ਏ।

ਕਵਿਬਲ : ਪਰ ਤੈਨੂੰ ਇਸ ਦੀਆਂ ਖੂਬੀਆਂ ਦੀ ਕਿਵੇਂ ਪਛਾਣ ਹੋਈ।

ਲੂਸੀ : ਤਜ਼ਰਬੇ ਨਾਲ ਅੰਕਲ |ਜਦੋਂ ਮੈਂ ਇਹਨਾਂ ਨੂੰ ਕਿਹਾ ‘ਤੁਸੀਂ ਬੜੇ ਮੂਰਖ ਹੋ’ ਤਾਂ ਇਹ ਇਸ ਤਰ੍ਹਾਂ ਮੁਸਕਰਾਏ ਜਿਸ ਤਰ੍ਹਾਂ ਇਹਨਾਂ ਨੇ ਇਹ ਗੱਲ ਕੀ ਸੁਣੀ ਤੇ ਇਹਨਾਂ ਨੇ ਮੇਰਾ ਹੱਥ ਪਕੜ ਲਿਆ, ਜਦੋਂ ਮੈਂ ਇਹ ਕਿਹਾ ‘ਮੂਰਖ ਹੁੰਦੇ ਹੋਏ ਵੀ ਬੜੇ ਦਿਲਚਸਪ ਹੋ ਤਾਂ ਇਹ ਮੁਸਕਰਾਏ, ਇਹਨਾਂ ਨੇ ਮੇਰਾ ਹੱਥ ਆਪਣੇ ਮੂੰਹ ਨਾਲ ਲਾ ਲਿਆ।

ਕਵਿਬਲ : ਯਨੀ ਕਿ ਇਹਨਾਂ ਨੇ ਉਹ ਗੱਲ ਸੁਣ ਲਈ।

ਲੂਸੀ : ਹਾਂ। ਤੇ ਜਦੋਂ ਮੈਂ ਕਿਹਾ ਤੁਸੀਂ ਬੜੇ ਗੁਸਤਾਖ ਹੋ ਤਾਂ ਇਹਨਾਂ ਦੀ ਮੁਸਕਰਾਹਟ ਵਿਚ ਕੋਈ ਫਰਕ ਨਹੀਂ ਪਿਆ।

ਕਵਿਬਲ : ਯਨੀ ਕਿ ਇਹ ਗੱਲ ਉਹਨਾਂ ਨੇ ਨਹੀਂ ਸੁਣੀ।

ਲੂਸੀ : ਹਾਂ ਅੰਕਲ, ਤੇ ਜਦੋਂ ਮੈਂ ਕਿਹਾ ਕਿ ਤੁਹਾਡੀ ਇਹ ਗੁਸਤਾਖੀ ਮੈਨੂੰ ਪਸੰਦ ਏ ਤਾਂ ਇਹਨਾਂ ਨੇ ਅਮਲੀ ਕਾਰਵਾਈ ਦਾ ਅਗਲਾ ਕਦਮ ਚੁਕਿਆ, ਆਪਣੇ ਵੱਲ ਮੈਨੂੰ ਬਿਚ ਕੇ ਆਪਣੇ ਕਲਾਵੇ ਵਿਚ ਲੈ ਲਿਆ ਤੇ...

ਕਵਿਬਲ : ਬਹੁਤ ਖੂਬ। ਬੰਦਾ ਬਹੁਤ ਕਰਮਸ਼ੀਲ ਏ ਯਨੀ ਫੁਲ ਆਫ ਐਕਸ਼ਨ ਏ। ਪਰ...

ਲੂਸੀ : ਪਰ ਕੀ ਅੰਕਲ ? ਤੁਹਾਨੂੰ ਇਹਨਾਂ ਨੂੰ ਅਪੁਆਇਟਮੈਂਟ ਦੇਣੀ ਹੀ ਪਵੇਗੀ।

ਕਵਿਬਲ : ਦੇਣੀ ਹੀ ਪਵੇਗੀ। (ਪਾਸੇ) ਕੰਪਨੀ ਨੂੰ ਇਹੋ ਜਿਹਾ ਬੰਦਾ ਕਿਥੋਂ ਲਭੇਗਾ। ਜਿਹੜਾ ਜਾਣਦਾ ਹੋਵੇ ਕਿ ਕਿਹੜੀ ਗੱਲ ਕਿਹੜੇ ਵਕਤ, ਕਿਹੜੀ ਥਾਂ ਸੁਣਨੀ ਚਾਹੀਦੀ ਏ ਅਤੇ ਕਿਹੜੇ ਵਕਤ ਕਿਹੜੀ

ਬਾਂ ਨਹੀਂ ਸੁਣਨੀ ਚਾਹੀਦੀ। ਪਰ ਉਸ ਬੰਦੇ ਦਾ ਕੀ ਬਣੇਗਾ
ਜਿਹੜਾ ਜਾਣਦਾ ਏ ਕਿ ਕਿਹੜੀ ਗੱਲ ਕਿਹੜੇ ਵਕਤ ਕਿਹੜੀ
ਬਾਂ ਕਰਨੀ ਚਾਹੀਦੀ ਏ। ਤੇ ਨਾਲੇ ਉਸ ਕਵੀ ਦਾ ਕੀ ਬਣਗੇ
ਜਿਹੜਾ ਜਾਣਦਾ ਏ ਕਿ ਕਵਿਤਾ ਬੋਲ ਕੇ ਕਿਸੇ ਮਹਿਬੂਬਾ ਦੇ ਦਿਲ
ਦੀਆਂ ਤਾਰਾਂ ਕਿਸ ਤਰ੍ਹਾਂ ਛੇੜੀਆਂ ਜਾ ਸਕਦੀਆਂ ਹਨ।

(ਵੈਨਮ ਘਬਰਾਇਆ ਹੋਇਆ ਆਉਂਦਾ ਹੈ।)

ਨੌਕਰ : ਜੀ ਇਹ ਤਾਰ
ਕਵਿਬਲ : ਉਦੇ ਵੱਖਤਾ ਇਹ ਕਿਥੋਂ ਆ ਗਈ ਏ।
(ਤਾਰ ਖੱਲ੍ਹ ਕੇ ਪੜ੍ਹਦਾ ਏ। ਤੇ ਡੌਰ ਭੌਰ ਹੋ ਜਾਂਦਾ ਏ।)

ਵੈਨਮ : ਕੀ ਹੋਇਆ ?
ਸਾਰੇ : ਕੀ ਹੋਇਆ ?
ਕਵਿਬਲ : ਕੰਪਨੀ ਰੁੜ੍ਹ ਗਈ ਏ।
ਸਾਰੇ : ਕੰਪਨੀ ਰੁੜ੍ਹ ਗਈ ਏ।
ਕਵਿਬਲ : ਹਾਂ ਕੰਪਨੀ ਦਾ ਦਿਵਾਲਾ ਨਿਕਲ ਗਿਆ ਏ।

(ਕਿਸਟੀ ਪਰਦੇ ਪਿਛੋਂ ਨਿਕਲ ਆਉਂਦੀ ਹੈ। ਅਂਟੀ ਤੇ ਲੂਸੀ
ਉਸ ਵੱਲ ਹੈਰਾਨੀ ਨਾਲ ਵੇਖਦੀਆਂ ਨੇ ਪਰ ਇਸ ਤੋਂ ਪਹਿਲਾਂ
ਕਿ ਉਹ ਕੁਝ ਬੋਲਣ, ਕਵਿਬਲ ਉਹਦੇ ਵੱਲ ਜਾਂਦਾ ਹੈ।

ਕਵਿਬਲ : ਹਾਂ ਸ੍ਰੀਮਤੀ ਜੀ, ਤੁਸੀਂ ਬਾਹਰ ਆ ਜਾਓ। ਕੰਪਨੀ ਰੁੜ੍ਹ ਗਈ ਏ।
(ਫੇਰ ਆਂਟੀ ਤੇ ਲੂਸੀ ਵੱਲ ਵੇਖਦੇ ਹੋਏ ਵਾਗੀ ਵਾਗੀ ਕਹਿੰਦਾ ਏ..)
ਕੰਪਨੀ ਰੁੜ੍ਹ ਗਈ ਏ, ਕੰਪਨੀ ਰੁੜ੍ਹ ਗਈ ਏ। (ਪਰਦਾ ਹੌਲੀ ਹੌਲੀ
ਡਿਗਨਾ ਸ਼ੁਰੂ ਹੋ ਜਾਂਦਾ ਹੈ ਤੇ ਕਵਿਬਲ ਦੇ ਕੌਲ ਆ ਕੇ ਰੁਕ ਜਾਂਦਾ
ਏ ਤੇ ਕਵਿਬਲ ਇਕੱਲਾ ਦਰਸ਼ਕਾਂ ਨੂੰ ਦੱਸਦਾ ਹੈ।) ਤੇ ਕੰਪਨੀ ਰੁੜ੍ਹ
ਗਈ ਹੈ। ਤੇ ਉਸਨੂੰ ਇਹ ਸੁਭਾਗ ਪ੍ਰਾਪਤ ਨਾ ਹੋਇਆ ਕਿ ਤਿੰਨ
ਹੋਣਹਾਰ ਨੌਜਵਾਨਾਂ ਦੀ ਸੇਵਾ ਦਾ ਫਾਇਦਾ ਉਠਾਏ। ਇਕ
ਨੌਜਵਾਨ ਜਿਹੜਾ ਜਾਣਦਾ ਸੀ ਕਿ ਕਿਹੜੀ ਗੱਲ ਕਿਹੜੇ ਵਕਤ
ਕਿਹੜੀ ਬਾਂ ਕਰਨੀ ਏ। ਇਕ ਨੌਜਵਾਨ ਜਿਹੜਾ ਜਾਣਦਾ ਸੀ
ਕਿ ਕਿਹੜੀ ਗੱਲ ਕਿਹੜੇ ਵਕਤ ਕਿਹੜੀ ਬਾਂ ਸੁਨਣੀ ਏ ਤੇ ਕਿਹੜੀ
ਗੱਲ ਕਿਹੜੇ ਵਕਤ ਕਿਹੜੀ ਬਾਂ ਨਹੀਂ ਸੁਣਨੀ। ਤੇ ਇਕ ਨੌਜਵਾਨ
ਜਿਹੜਾ ਜਾਣਦਾ ਸੀ ਕਿ ਕਵਿਤਾ ਨਾਲ ਅੰਰਤ ਦੇ ਦਿਲ ਦੀਆਂ
ਤਾਰਾਂ ਕਿੰਝ ਛੇੜਣੀਆਂ ਨੇ....

(ਪਰਦਾ)